

## ਉਜ਼ਰ ਕਿਵੇਂ ਕਰੀਏ

(21:40-22:29)

ਉਜ਼ਰ ਕਰਨ ਤੇ ਵਿਚਾਰ ਕਰਨ 'ਤੇ ਮੈਨੂੰ ਆਪਣੇ ਭਰਾ ਕੋਈ ਨਾਲ ਬਚਪਨ 'ਚ ਛੋਟੀਆਂ-ਛੋਟੀਆਂ ਗੱਲਾਂ 'ਤੇ ਲੜਨਾ ਯਾਦ ਆਉਂਦਾ ਹੈ। ਸਾਡੀ ਲੜਾਈ ਜਦ ਗਾਲਾਂ ਤਕ ਪੁੱਜ ਜਾਂਦੀ ਤਾਂ ਮਾਂ ਨੂੰ ਦਬਲ ਦੇਣਾ ਪੈਂਦਾ ਸੀ। ਉਹ ਸਾਨੂੰ ਆਹਮੋ ਸਾਹਮਣੇ ਖੜਾ ਕਰਕੇ ਹੁਕਮ ਦਿੰਦੀ ਕਿ 'ਮਾਫ਼ੀ ਮੰਗੋ।' ਪੈਰ ਘਸੀਟਦੇ ਘਸੀਟਦੇ ਅਸੀਂ ਇਕ ਦੂਜੇ ਵੱਲ ਵੇਖੇ ਬਗੈਰ ਹੋਰ ਪਾਸੇ ਨੂੰ ਮੂੰਹ ਕਰਕੇ ਆਖਦੇ 'ਸੌਗੀ।' ਕਈ ਵਾਰ ਮਾਂ ਸਾਨੂੰ ਹੱਥ ਮਿਲਾਉਣ ਨੂੰ ਕਹਿ ਦਿੰਦੀ ਸੀ। ਜੇ ਅਸੀਂ ਹੱਥ ਮਿਲਾਉਣ ਤੋਂ ਝਕਦੇ ਤਾਂ ਦਬਕੇ ਨਾਲ ਉਹ ਹੁਕਮ ਦਿੰਦੀ 'ਹੁੱਣ ਜੱਫੀ ਪਾ ਲਓ।' ਅਸੀਂ ਝਕਦੇ-ਝਕਦੇ ਇਕ ਦੂਜੇ ਵਲ ਝਕਦੇ ਅਤੇ ਟੁੱਟੇ ਜਿਹੇ ਦਿਲ ਨਾਲ ਇਕ ਦੂਜੇ ਦੇ ਗਲ ਲੱਗ ਕੇ ਜੱਫੀ ਪਾ ਲੈਂਦੇ। ਫਿਰ ਸਾਡੇ ਵਿੱਚੋਂ ਇਕ ਜਣਾ ਦੰਦੀਆਂ ਕੱਢਣ ਲਗਦਾ ਅਤੇ ਫੇਰ ਸਭ ਕੁਝ ਪਹਿਲਾਂ ਵਾਂਗ ਹੀ ਹੋ ਜਾਂਦਾ।

ਅਫਸੋਸ ਦੀ ਗੱਲ ਹੈ ਕਿ ਉਜ਼ਰ ਕਰਨ ਵਿਚ ਸਾਡੇ ਵਿੱਚੋਂ ਬਹੁਤੇ ਲੋਕ 'ਸੌਗੀ' ਕਹਿਣ ਤੋਂ ਕਦੇ ਅੱਗੇ ਨਹੀਂ ਵਧਦੇ। ਕਈਆਂ ਦੇ ਮੂੰਹੋਂ ਤਾਂ ਇਹ ਸੌਖਾ ਜਿਹਾ ਸ਼ਬਦ ਨਿੱਕਲਦਾ ਵੀ ਨਹੀਂ। ਕਈ ਵਾਰ, ਸਾਡਾ ਉਜ਼ਰ ਕਰਨ ਉਸ ਛੋਟੇ ਮੁੰਡੇ ਵਰਗਾ ਹੁੰਦਾ ਹੈ ਜਿਸ ਨੂੰ ਕਿਹਾ ਗਿਆ ਸੀ ਕਿ ਜਦ ਤਕ ਆਪਣੀ ਭੈਣ ਤੋਂ ਮਾਫ਼ੀ ਨਹੀਂ ਮੰਗਦਾ ਤਦ ਤਕ ਉਹਨੂੰ ਖਾਣੇ ਦੇ ਬਾਅਦ ਆਈਸ਼੍ਰੀਮ ਨਹੀਂ ਮਿਲੇਗੀ। ਕੁਝ ਦੇਰ ਬੁੜਬੁੜ ਕਰਨ ਦੇ ਬਾਅਦ, ਆਪਣੀ ਭੈਣ ਨੂੰ ਵੇਖ ਕੇ ਉਹ ਬਗੈਰ ਸੋਚੇ ਕਹਿਣ ਲੱਗਾ, 'ਮੈਂ ਤੈਨੂੰ ਆਖਿਆ ਸੀ ਕਿ ਦਰਿਆ 'ਚ ਛਾਲ ਮਾਰ ਦੇ। ਨਾ ਮਾਰੀ।'

ਇਹ ਪਾਠ ਇਸ ਲਈ ਨਹੀਂ ਹੈ ਕਿ ਉਜ਼ਰ ਕਿਵੇਂ ਕੀਤਾ ਜਾਵੇ, ਭਾਵੇਂ ਇਹ ਕਿੰਨਾ ਵੀ ਜ਼ਰੂਰੀ ਹੋਵੇ। ਸੋਚੋ ਅਸੀਂ ਗੱਲ ਕਰਨਾ ਚਹੁੰਦੇ ਹਾਂ ਕਿ ਬਾਈਬਲ 'ਉਜ਼ਰ ਕਰਨ' ਨੂੰ ਕੀ ਕਹਿੰਦੀ ਹੈ। ਰਸੂਲਾਂ ਦੇ ਕੰਮ 22:1 ਵਿਚ ਪੌਲਸ ਨੇ ਕਿਹਾ 'ਹੇ ਭਰਾਵੇ ਅਤੇ ਹੇ ਪਿੱਤਰੇ, ਮੇਰਾ ਇਹ ਉਜ਼ਰ ਜੋ ਹੁਣ ਮੈਂ ਤੁਹਾਡੇ ਸਾਹਮਣੇ ਕਰਦਾ ਹਾਂ ਸੁਣੋ।' ਅਨੁਵਾਦ ਹੋਏ ਸ਼ਬਦ 'ਉਜ਼ਰ' ਲਈ ਯੂਨਾਨੀ ਸ਼ਬਦ *apologia* (ਅਪੋਲੋਜੀਆ) ਹੈ<sup>1</sup>, ਜਿਸ ਤੋਂ ਅੰਗ੍ਰੇਜ਼ੀ ਸ਼ਬਦ "apology" ਨਿੱਕਲਿਆ ਹੈ। ਪਰ ਇਹ ਅਪੋਲੋਜੀ ਨਾ ਤਾਂ ਗਲਤੀ ਮੰਨਣਾ ਹੈ ਅਤੇ ਨਾ ਹੀ ਮਾਫ਼ੀ ਲਈ ਬੇਨਤੀ ਹੈ, ਬਲਕਿ ਇਹ ਉਹ ਸ਼ਬਦ ਹੈ ਜੋ ਪਤਰਸ ਦੇ ਮਨ ਵਿਚ ਸੀ ਕਿ "...ਜਿਹੜਾ<sup>9</sup> ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਣ ਪੁੱਛੋ ਉੱਤਰ ਦੇਣ ਨੂੰ ਸਦਾ ਤਿਆਰ ਰਹੋ॥" (1 ਪਤਰਸ 3:15) <sup>2</sup> ਰਸੂਲਾਂ ਦੇ ਕੰਮ ਕਿਤਾਬ ਵਿਚ ਅਪੋਲੋਜੀਆ ਸ਼ਬਦ ਅੱਠ

ਵਾਰ ਮਿਲਦਾ ਹੈ। ਉਨ੍ਹਾਂ ਵਿਚੋਂ ਵੀ ਸੱਤ ਵਾਰ 22-26 ਅਧਿਆਵਾਂ ਚ ਮਿਲਦਾ ਹੈ<sup>3</sup>, ਜਿਥੇ ਪੌਲਸ ਨੇ ਯਹੁਦੀਆਂ ਅਤੇ ਰੋਮੀਆਂ ਦੋਹਾਂ ਅੱਗੇ ਬਾਰ-ਬਾਰ ਆਪਣਾ ਪੱਖ ਰੱਖਿਆ।<sup>4</sup> ਪੌਲਸ ਦੇ ਪਹਿਲਾਂ ਉਜ਼ਰ ਕਰਨ ਜਾਂ ਪੱਖ ਰੱਖਣ ਦਾ ਅਧਿਐਨ ਕਰਨ ਤੋਂ ਬਾਅਦ ਅਸੀਂ ਬੇਵਿਸ਼ਵਾਸੇ ਸੰਸਾਰ ਸਾਹਮਣੇ ਆਪਣੇ ਉਜ਼ਰ ਰੱਖਣ ਨੂੰ ਲਾਗੂ ਕਰਾਂਗੇ।

### **ਪੌਲਸ ਦਾ ਉਜ਼ਰ ਕਰਨਾ**

ਪਿਛਲੇ ਪਾਠ ਦੇ ਅਖੀਰ ਵਿਚ ਅਸੀਂ ਪੜ੍ਹਿਆ ਸੀ ਕਿ ਪੌਲਸ ਨੂੰ ਹੈਕਲ ਵਿਚ ਭੜਕੀ ਭੀੜ ਤੋਂ ਰੋਮੀ ਫੌਜਾਂ ਦੇ ਇਲਾਕਾਈ ਸੂਬੇਦਾਰ ਨੇ ਬਚਾਇਆ ਸੀ। ਅੰਟੋਨੀਆ ਦੇ ਕਿਲ੍ਹੇ ਵਿਚ ਲਿਜਾਏ ਜਾਣ੍ਹਾਂ ਤੋਂ ਬੋੜੀ ਦੇਰ ਪਹਿਲਾਂ ਪੌਲਸ ਨੇ ਇਸ ਅਧਿਕਾਰੀ ਨਾਲ ਗੱਲ ਕੀਤੀ, “... ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਲੋਕਾਂ ਨਾਲ ਬੋਲਣ ਦੀ ਪਰਵਾਨਗੀ ਦੇ” (21:39ਅ)। ਮੈਨੂੰ ਜੇ ਐਨਾ ਮਾਰਿਆ ਗਿਆ ਹੁੰਦਾ ਕਿ ਮੈਂ ਅਧਮੋਇਆ ਹੋ ਜਾਂਦਾ, ਤਾਂ ਮੈਂ ਆਖਣਾ ਸੀ, ‘‘ਮੈਨੂੰ ਇੱਥੋਂ ਲੈ ਚੁੱਲੋਂ।’’ ਮੈਂ ਇਸ ਭੀੜ ਵਿੱਚੋਂ ਨਿੱਕਲਣਾ ਚਾਹੁੰਦਾ ਹਾਂ। ਪਰ ਪੌਲਸ ਨੇ ਆਖਿਆ, ‘‘ਮੈਨੂੰ ਉਨ੍ਹਾਂ ਨਾਲ ਗੱਲ ਕਰਨ ਦਿਓ।’’<sup>6</sup> ਸੂਬੇਦਾਰ ਨੇ ਉਹਨੂੰ ਗੱਲ ਕਰਨ ਦੀ ਇਜਾਜ਼ਤ ਦੇ ਦਿੱਤੀ (21:40ਉ)। ਸਾਇਦ ਇਸ ਲਈ ਕਿ ਉਹਨੂੰ ਲੱਗਦਾ ਸੀ ਕਿ ਇਸ ਨਾਲ ਉਹਨੂੰ ਪਤਾ ਲੱਗ ਜਾਵੇਗਾ ਕਿ ਇਹ ਗੁਰਵੀ ਕਿਉਂ ਹੋਈ ਸੀ।

### **ਯਹੁਦੀਆਂ ਸਾਹਮਣੇ ਪੌਲਸ ਦਾ ਉਜ਼ਰ (21:40-22:23)**

ਮੈਂ ਪੌਲਸ ਨੂੰ ਪੋੜੀ ਦੇ ਉੱਪਰਲੇ ਡੰਡੇ ’ਤੇ ਚੜ੍ਹੇ ਨੂੰ ਵੇਖਣ ਦੀ ਕਲਪਨਾ ਕਰ ਸਕਦਾ ਹਾਂ। ਸਿਪਾਹੀ ਉਹਦੇ ਅਤੇ ਹੇਠਾਂ ਖੜੀ ਭੀੜ ਦੇ ਵਿਚ ਹਨ। ਉਹਦੇ ਪਾਟੇ ਕੱਪੜੇ ਘੱਟੇ ਅਤੇ ਖੂਨ ਨਾਲ ਭਰੇ ਹਨ, ਉਹਦੇ ਮੂੰਹ ’ਤੇ ਜਖਮ ਅਤੇ ਸੱਟਾਂ ਨਜ਼ਰ ਆ ਰਹੀਆਂ ਹਨ। ਫਿਰ ਵੀ ਉਨ੍ਹਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਹੱਥ ਚੁੱਕਣ ਵੇਲੇ ਉਹਦੇ ਚਿਹਰੇ ’ਤੇ ਨੂਰ ਸੀ:

ਪੌਲਸ ਨੇ ਪੋੜੀਆਂ ਉੱਤੇ ਖਲੋ ਕੇ ਲੋਕਾਂ ਨੂੰ ਹੱਥ ਨਾਲ ਸੈਨਤ ਕੀਤੀ,<sup>7</sup> ਅਤੇ ਜਾਂ ਓਹ ਸਭ ਚੁਪ ਚਾਪ ਹੋ ਗਏ ਤਾਂ ਉਹ ਇਬਰਾਨੀ ਭਾਖਿਆ<sup>8</sup> ਵਿਚ ਬੋਲਣ ਲੱਗਾ ਅਤੇ ਆਖਿਆ, ਹੋ ਭਰਾਵੇ ਅਤੇ ਹੋ ਪਿਤਰੇ, ਮੇਰਾ ਇਹ ਉਜ਼ਰ ਜੋ ਹੁਣ ਮੈਂ ਤੁਹਾਡੇ ਸਾਹਮਣੇ ਕਰਦਾ ਹਾਂ ਸੁਣੋ!<sup>9</sup>

ਉਨ੍ਹਾਂ ਨੇ ਜਾਂ ਸੁਣਿਆ ਜੋ ਉਹ ਇਬਰਾਨੀ ਭਾਖਿਆ ਵਿਚ ਸਡੇ ਨਾਲ ਗੱਲਾਂ ਕਰਦਾ ਹੈ ਤਾਂ ਹੋਰ ਵੀ ਚੁਪ ਰਹਿ ਗਏ (21:40ਅ-22:2ਉ)।

ਪੌਲਸ ਨੇ ਸੂਬੇਦਾਰ ਨਾਲ ਯੂਨਾਨੀ ਵਿਚ ਗੱਲ ਕੀਤੀ ਸੀ (21:37) ਜਦ ਕਿ ਆਪਣੇ ਹਮਵਰਨ ਯਹੁਦੀਆ ਨਾਲ ਉਨ੍ਹਾਂ ਦੀ ਹੀ ਭਾਸ਼ਾ ਵਿਚ।<sup>10</sup> ਉਨ੍ਹਾਂ ਨੂੰ ‘ਹੋ ਭਰਾਵੇ,<sup>11</sup> ਅਤੇ ਹੋ ਪਿੱਤਰੋ’ ਕਹਿ ਕੇ ਉਹਨੇ ਆਪਣਾ ਪਰਿਵਾਰ ਮੰਨਿਆ। ਪੌਲਸ ਨੇ ਆਪਣੇ ਸੁਣਨ ਵਾਲਿਆਂ ਨਾਲ ਆਪਣੇ ਆਪ ਨੂੰ ਮਿਲਾ ਕੇ ਆਪਣਾ ਉਜ਼ਰ ਸ਼ੁਰੂ ਕੀਤਾ।

ਉਹ ਚਾਹੁੰਦਾ ਸੀ ਕਿ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਉਹ ਉਨ੍ਹਾਂ ਦੀ ਗੱਲ ਸਮਝਦਾ ਹੈ।<sup>12</sup> ਉਨ੍ਹਾਂ ਵਾਂਗ ਹੀ ਉਹਦਾ ਪਾਲਣ-ਪੇਸ਼ਣ ਸ਼ਰੂਆਤੀ ਕਰਨ ਲਈ ਹੋਇਆ ਸੀ। ਵੀਹ ਤੋਂ ਵੱਧ ਸਾਲ ਉਹ ਯਰਸ਼ਲਮ ਵਿਚ ਨਹੀਂ ਰਿਹਾ ਸੀ ਅਤੇ ਬਹੁਤੇ ਲੋਕ ਉਹਨੂੰ ਨਿੱਜੀ ਤੌਰ 'ਤੇ

ਨਹੀਂ ਜਾਣਦੇ ਸਨ, ਜਿਸ ਕਰਕੇ ਉਹ ਆਪਣੇ ਯਹੂਦੀ ਹੋਣ ਦਾ ਪਿਛੋਕੜ ਦੱਸਿਆ। ਉਸ ਨੇ ਆਖਿਆ ‘‘ਮੈਂ ਇਕ ਯਹੂਦੀ ਮਨੁੱਖ ਹਾਂ ਜਿਹੜਾ ਕਿਲਿਕੀਆ ਦੇ ਤਰਸੁਸ ਵਿਚ ਜੰਮਿਆ’’ (22: 3ਓ)।<sup>13</sup> ਉਹਨੇ ਆਪਣੇ ਸੁਣਨ ਵਾਲਿਆਂ ਨੂੰ ਯਕੀਨ ਦੁਆਇਆ ਕਿ ਤਰਸੁਸ ਵਿਚ ਪੈਦਾ ਹੋਣ ਦਾ ਮਤਲਬ ਇਹ ਨਹੀਂ ਸੀ ਕਿ ਉਹਦੀ ਮਾਨਸਿਕਤਾ ਮੂਰਤੀਪੁਜਕਾਂ ਵਾਲੀ ਸੀ। ਉਹਦਾ ਪਾਲਣ-ਪੇਸ਼ਣ ਯਰੂਸਾਲਮ ਵਿਚ ਹੋਇਆ ਸੀ (22: 3ਅ)। ‘‘ਗਮਲੀਏਲ ਦੇ ਚਰਨਾਂ ਵਿਚ<sup>14</sup> ਪਲਿਆ ਅਤੇ [ਉਹਨੇ ਉਨ੍ਹਾਂ ਦੇ] ਪਿਉ ਦਾਦਿਆਂ ਦੀ ਸ਼ਰੂਆਤੀ ਚੱਜ ਨਾਲ ਸਿੱਖੀ’’ ਸੀ (22: 3ਦ)। ਗਮਲੀਏਲ ਨੂੰ ਜਿਹੜੀ ਮੌਤ ਪੰਜ ਕੁ ਸਾਲ ਪਹਿਲਾਂ ਹੋਈ ਸੀ, ਸਭ ਤੋਂ ਮਹਾਨ ਰੱਬੀਆਂ ਵਿੱਚੋਂ ਮੰਨਿਆ ਜਾਂਦਾ ਸੀ।<sup>15</sup> ਪੌਲਸ ਦੀਆਂ ਧਾਰਮਿਕ ਸਿਫਾਰਸ਼ਾਂ ਵਿਚ ਖੋਟ ਨਹੀਂ ਮਿਲ ਸਕਦਾ ਸੀ।

ਭਾਵੇਂ ਪੌਲਸ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਦੀ ਸਿੱਖੀ ਗੱਲ ਨਹੀਂ ਕੀਤੀ, ਪਰ ਉਹਨੂੰ ਵਿਖਾਇਆ ਕਿ ਅਸਲ 'ਚ ਉਨ੍ਹਾਂ ਦਾ ਕੋਈ ਅਧਾਰ ਨਹੀਂ ਸੀ। ਪੌਲਸ ਉੱਤੇ ਦੋ ਇਲਜ਼ਾਮ ਲੱਗੇ ਸਨ। (1) ਉਹਨੇ ਪ੍ਰਚਾਰ ਵਿਚ ਯਹੂਦੀਆਂ ਦੇ ਬਿਲਾਫ਼ ਗੱਲਾਂ ਕਹੀਆਂ ਅਤੇ (2) ਉਹਨੇ ਸ਼ਰੂਆਤੀ ਅਨਾਦਰ ਕੀਤਾ ਸੀ (21: 28). ਆਪਣੀਆਂ ਸ਼ਰੂਆਤੀ ਟਿੱਪਣੀਆਂ ਵਿਚ, ਪੌਲਸ ਲੇ ਅਸਲ 'ਚ ਕਿਹਾ ਸੀ, ‘‘ਉਲਟਾ ਮੈਂ ਤਾਂ ਯਹੂਦੀ ਹੋਣ ਤੇ ਮਾਣ ਮਹਿਸੂਸ ਕਰਦਾ ਹਾਂ ਅਤੇ ਮੇਰੇ ਦਿਲ ਵਿਚ ਸ਼ਰੂਆਤੀ ਸਰਧਾ ਰਹੀ ਹੈ।’’

‘‘ਸ਼ਰੂਆਤੀ ਸ਼ਰੂਆਤੀ ਹੋਏ’’ ਪੌਲਸ ਨੂੰ ‘‘ਪ੍ਰਮੇਸ਼ਵਰ ਦੇ ਲਈ ਅਣਖ ਸੀ’’ (22: 3ਸ)। ਕਿਹੋ ਜਿਹੀ ਅਣਖ ਸੀ, ਇਹ ਉਹਨੇ ਛੇਤੀ ਹੀ ਦੱਸਣਾ ਸੀ। ਇਸ ਤੋਂ ਪਹਿਲਾਂ, ਉਹਨੇ ਦੰਗ ਕਰਨ ਵਾਲੇ ਸ਼ਬਦ ਜੋੜ ਦਿੱਤੇ, ‘‘ਜਿਹੇ ਤੁਸੀਂ ਸਭ ਅੱਜ ਦੇ ਦਿਨ ਹੋ’’ (22: 3ਹ)। ਉਹਨੇ ਉਨ੍ਹਾਂ ਦੀ ਅਣਖ ਲਈ ਉਨ੍ਹਾਂ ਦੀ ਵੱਡਿਆਈ ਕੀਤੀ, ਜਿਨ੍ਹਾਂ ਨੇ ਥੋੜ੍ਹੀ ਦੇਰ ਪਹਿਲਾਂ, ਜੋਸ਼ ਵਿਚ ਆ ਕੇ ਉਹਨੂੰ ਐਨਾ ਮਾਰਿਆ ਸੀ ਕਿ ਉਹ ਅਧਮੋਇਆ ਹੋ ਗਿਆ ਸੀ।<sup>16</sup>

ਪੌਲਸ ਉਨ੍ਹਾਂ ਨੂੰ ਦੱਸਦਾ ਹੈ ਕਿ ਉਹਨੂੰ ਪਤਾ ਸੀ ਕਿ ਉਹ ਉਹਨੂੰ ਕਿਉਂ ਮਾਰਨਾ ਚਾਹੁੰਦੇ ਹਨ। ਕਿਉਂਕਿ ਪਹਿਲਾਂ ਵੀ ਮਸੀਹੀ ਬਣਨ ਵਾਲੇ ਯਹੂਦੀਆਂ ਬਾਰੇ ਇਵੇਂ ਹੀ ਸੋਚਦਾ ਸੀ, ਜਿਵੇਂ ਅੱਜ ਉਹ ਸੋਚ ਰਹੇ ਹਨ:

ਅਰ ਮੈਂ ... ਇਸ ਪੰਥ ਦੇ ਲੋਕਾਂ ਨੂੰ ਮੌਤ ਤੀਕਰ ਸਤਾਇਆ। ਜਿਵੇਂ ਸਰਦਾਰ ਯਾਜਕ ਅਤੇ ਬਜ਼ੁਰਗਾਂ<sup>17</sup> ਦੀ ਸਾਰੀ ਪੰਚਾਇਤ ਮੇਰੇ ਲਈ ਸਾਖੀ ਦਿੰਦੀ ਹੈ<sup>18</sup> ਕਿ ਜਿਨ੍ਹਾਂ ਕੋਲੋਂ ਮੈਂ ਭਾਈਆਂ ਦੇ ਨਾਉਂ<sup>19</sup> ਝਿੱਠੀਆਂ ਵੀ ਲੈ ਕੇ ਦਮਿਸ਼ਕ ਨੂੰ ਜਾਂਦਾ ਸਾਂ ਭਈ ਉਨ੍ਹਾਂ ਨੂੰ ਵੀ ਜਿਹੜੇ ਉੱਥੇ ਸਨ ਸਜ਼ਾ ਦੇਣ ਲਈ ਯਰੂਸਾਲਮ ਵਿਚ ਬੱਧੇ ਹੋਏ ਲਿਆਵਾਂ (22: 4, 5)<sup>20</sup>

ਫਿਰ ਪੌਲਸ ਨੇ, ਉਨ੍ਹਾਂ ਨੂੰ ਸਮਝਾਉਣ ਲਈ ਹੀ ਕਿਹਾ। ਦਮਿਸ਼ਕ ਵੱਲ ਜਾਂਦਿਆਂ, ਉਹਦੇ ਮਨ ਵਿਚ ਜਿਹੜੀ ਗੱਲ ਕਦੇ ਨਹੀਂ ਆ ਸਕਦੀ ਸੀ, ਉਹ ਯਿਸੂ ਦਾ ਚੇਲਾ ਬਣਨਾ ਸੀ, ਪਰ ਰਾਹ ਵਿਚ ਕੁਝ ਅਜੀਬ ਗੱਲ ਹੋ ਗਈ ਸੀ। ਉਹ ਤਾਂ ਪ੍ਰਭੂ ਦੀ ਭਾਲ ਵਿਚ ਨਹੀਂ ਨਿੱਕਿਲਿਆ ਸੀ, ਪਰ ਪ੍ਰਭੂ ਉਹਨੂੰ ਭਾਲਦਾ ਹੋਇਆ ਆ ਗਿਆ ਸੀ।

ਅਤੇ ਐਉਂ ਹੋਇਆ ਕਿ ਜਾਂ ਮੈਂ ਤੁਰਦੇ ਤੁਰਦੇ ਦਮਿਸ਼ਕ ਦੇ ਨੇੜੇ ਪਹੁੰਚਿਆ ਤਾਂ ਦੁਪਹਿਰ ਕੁ ਦੇ ਵੇਲੇ ਚੁਫੇਰੇ ਅਚਾਨਕ ਅਕਾਸ਼ੋਂ ਵੱਡੀ ਜੋਤ ਚਮਕੀ। ਅਰ ਮੈਂ ਜ਼ਮੀਨ

ਉੱਤੇ ਡਿੱਗ ਪਿਆ ਅਤੇ ਇਕ ਅਵਾਜ਼ ਸੁਣੀ ਜੋ ਮੈਨੂੰ ਆਖਦੀ ਹੈ, ਹੇ ਪੌਲਸ, ਹੇ ਪੌਲਸ, ਤੂ ਮੈਨੂੰ ਕਿਉਂ ਸਤਾਉਂਦਾ ਹੈਂ? ਤਦ ਮੈਂ ਉੱਤਰ ਦਿੱਤਾ ਕਿ ਪ੍ਰਭੂ ਜੀ ਤੂ ਕੌਣ ਹੈਂ? ਉਹ ਨੇ ਸੈਨੂੰ ਆਖਿਆ, ਮੈਂ ਯਿਸੂ ਨਾਸਰੀ ਹਾਂ ਜਿਹ ਨੂੰ ਤੂ ਸਤਾਉਂਦਾ ਹੈਂ।<sup>21</sup> ਅਤੇ ਉਨ੍ਹਾਂ ਨੇ ਜੋ ਮੇਰੇ ਨਾਲ ਸਨ ਜੋਤ ਤਾਂ ਵੇਖੀ ਪਰ ਉਹ ਦੀ ਅਵਾਜ਼ ਜੋ ਮੇਰੇ ਸੰਗ ਬੋਲਦਾ ਸੀ ਨਾ ਸੁਣੀ (22:6-9)।

ਉਨ੍ਹਾਂ ਵਿਚ ਕੁਝ ਲੋਕ ਜੋ ਯਹੂਸ਼ਲਮ ਤੋਂ ਦਮਿਸ਼ਕ ਨੂੰ ਜਾਣ ਸਮੇਂ ਉਹਦੇ ਨਾਲ ਸਨ, ਅਜੇ ਵੀ ਯਹੂਸ਼ਲਮ ਵਿਚ ਰਹਿ ਰਹੇ ਹੋਣਗੇ ਅਤੇ ਉਹ ਉਹਦੀਆਂ ਗੱਲਾਂ ਦੇ ਸੱਚ ਹੋਣ ਦੀ ਗਵਾਹੀ ਦੇ ਸਕਦੇ ਸਨ। ਉਸ ਨਾਲੋਂ ਵੀ ਅਹਿਮ ਗੱਲ, ਪੌਲਸ ਵਿਚ ਆਇਆ ਬਦਲਾਅ ਸੀ, ਜੇ ਉਹਨੇ ਦਰਸ਼ਨ ਵਿਚ ਯਿਸੂ ਨੂੰ ਨਹੀਂ ਵੇਖਿਆ ਹੁੰਦਾ ਤਾਂ ਉਹਦੇ ਸੁਣਨ ਨਾਲ ਉਹਦੀ ਜਿੰਦਗੀ ਵਿਚ ਆਈ ਦੰਗ ਕਰਨ ਵਾਲੀ ਤਬਦੀਲੀ ਨੂੰ ਕੀ ਆਖ ਸਕਦੇ ਸਨ?

ਪੌਲਸ ਨੇ ਆਪਣੀ ਗੱਲ ਜਾਰੀ ਰੱਖਿਅਤ ਦੱਸਿਆ, ‘‘ਫੇਰ ਮੈਂ ਕਿਹਾ, ਹੇ ਪ੍ਰਭੂ ਮੈਂ ਕੀ ਕਰਾਂ?’’ (22:10ਅ)। ਇਲਜ਼ਾਮ ਦੇ ਬੋਝ ਤੋਂ ਛੁਟਕਾਰਾ ਪਾਉਣ ਲਈ ਇਕ ਪ੍ਰਕਾਰ ਸੀ ਕਿ ‘‘ਹੇ ਪ੍ਰਭੂ, ਮਾਫ਼ੀ ਪਾਉਣ ਲਈ, ਆਪਣੀ ਗੁਮਰਾਹਕੁਨ ਅਣਖ ਵਿਚ ਸੁਧਾਰ ਕਰਨ ਲਈ ਮੈਂ ਕੀ ਕਰਾਂ?’’ ਸਗੋਂ, ਇਹ ਉਸ ਨਾਲੋਂ ਵੀ ਵੱਡੀ ਪੁਕਾਰ ਸੀ। ਆਪਣੀ ਹੁਣ ਤਕ ਦੀ ਜਿੰਦਗੀ ਵਿਚ, ਪੌਲਸ ਨੂੰ ਲਗਦਾ ਸੀ ਕਿ ਉਹਨੂੰ ਸਭ ਪਤਾ ਹੈ ਕਿ ਉਹ ਕੌਣ ਹੈ, ਕਿਧਰ ਜਾ ਰਿਹਾ ਹੈ ਅਤੇ ਉੱਥੇ ਕਿਵੇਂ ਜਾਣਾ ਹੈ। ਅਚਾਨਕ, ਉਹਦੀ ਜਿੰਦਗੀ ਵਿਚ ਹਲਚਲ ਮਚ ਗਈ। ਹੁਣ ਭਵਿੱਖ ਵਿਚ ਉਹਦੇ ਕੋਲ ਕੋਈ ਯੋਜਨਾ ਨਹੀਂ ਸੀ। ਇਸ ਕਰਕੇ ਉਹ ਪੁੱਛ ਰਿਹਾ ਸੀ, ‘‘ਪ੍ਰਭੂ ਜੀ ਮੈਂ ਬਾਕੀ ਜਿੰਦਗੀ ਦਾ ਕੀ ਕਰਾਂ?’’ ਮੈਂ ਅਤੇ ਤੁਸੀਂ, ਜਦ ਤਕ ਇਹ ਸਵਾਲ ਪੁੱਛਣ ਲਈ ਤਿਆਰ ਨਹੀਂ ਹਾਂ, ਤਦ ਤਕ ਯਿਸੂ ਸਾਡੀ ਜਿੰਦਗੀ ਵਿਚ ਕੋਈ ਬਦਲਾਅ ਨਹੀਂ ਲਿਆ ਸਕਦਾ।

ਪ੍ਰਭੂ ਨੇ ਪੌਲਸ ਨੂੰ ਦੱਸਿਆ ਸੀ, ‘‘ਤੂੰ ਉੱਠ ਕੇ ਦਮਿਸ਼ਕ ਵਿਚ ਜਾ ਅਤੇ ਸਭ ਗੱਲਾਂ ਜੋ ਤੇਰੇ ਕਰਨ ਲਈ ਠਹਿਰਾਈਆਂ ਹੋਈਆਂ ਹਨ ਸੋ ਉੱਥੇ ਹੀ ਤੈਨੂੰ ਦੱਸੀਆਂ ਜਾਣਗੀਆਂ।’’ (22:10ਅ)। ਰਾਹ ਵਿਚ ਉਹਨੂੰ ਉਹਦੇ ਪਾਪ ਬਾਰੇ ਦੱਸਿਆ ਗਿਆ ਸੀ ਅਤੇ ਦਮਿਸ਼ਕ ਵਿਚ ਬਦਲਿਆ ਗਿਆ ਸੀ। ਰਸੂਲ ਨੇ ਇਹਦਾ ਬਹੁਤ ਵਧੀਆ ਤਰੀਕੇ ਨਾਲ ਵੇਰਵਾ ਜਾਰੀ ਰੱਖਿਆ:

ਜਾਂ ਮੈਂ ਉਸ ਜੋਤ ਦੇ ਤੇਜ਼ ਕਰਕੇ ਵੇਖ ਨਾ ਸਕਿਆ ਤਾਂ ਆਪਣੇ ਸਾਥੀਆਂ ਦੇ ਹੱਥ ਫੜੀ ਦਮਿਸ਼ਕ ਵਿਚ ਆਇਆ। ਅਰ ਇਕ ਮਨੁੱਖ ਹਨੌਨੀਆ ਨਾਮੇ ਜੋ ਸਤ੍ਤਾ ਦੀ ਰੀਤ ਮੂਜਬ ਭਗਤ ਲੋਕ ਸੀ ਅਤੇ ਸਾਰੇ ਯਹੂਦੀਆਂ ਵਿਚ ਜਿਹੜੇ ਉੱਥੇ ਰਹਿੰਦੇ ਸਨ ਨੇਕਨਾਮ ਸੀ।<sup>22</sup> ਮੇਰੇ ਕੋਲ ਆਇਆ ਅਤੇ ਉਸ ਨੇ ਕੋਲ ਖੜ੍ਹੇ ਹੋ ਕੇ ਮੈਨੂੰ ਆਖਿਆ, ਭਾਈ ਸੌਲਸ ਸੁਜਾਖਾ ਹੋ ਜਾਹ, ਅਰ ਉਸੇ ਵੇਲੇ ਮੈਂ ਉਸ ਦੇ ਉੱਤੇ ਨਜ਼ਰ ਕੀਤੀ। ਉਹ ਬੋਲਿਆ, ਸਾਡੇ ਵੱਡਿਆਂ ਦੇ ਪ੍ਰਮੇਸ਼ਵਰ ਨੇ ਤੈਨੂੰ ਠਹਿਰਾਇਆ ਹੈ ਜੋ ਤੂੰ ਉਹ ਦੀ ਮਰਜ਼ੀ ਨੂੰ ਜਾਣੋਂ ਅਤੇ ਉਸ ਧਰਮੀ ਨੂੰ ਵੇਖੋ।<sup>23</sup> ਅਤੇ ਉਹ ਦੇ ਮੂੰਹ ਦਾ ਸਬਦ ਸੁਣੋ। ਕਿਉਂ ਜੋ ਉਸੇ ਲਈ ਤੂੰ ਸਭ ਮਨੁੱਖਾਂ ਦੇ ਅੱਗੇ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ ਜਿਹੜੀਆਂ ਤੈਂ ਵੇਖੀਆਂ ਅਤੇ ਸੁਣੀਆਂ ਹਨ। ਹੁਣ ਤੂੰ ਕਿਉਂ ਦਿੱਲ ਕਰਦਾ ਹੈਂ? ਉੱਠ ਅਤੇ ਉਹ ਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ।<sup>24</sup> (22:11-16)

ਪੌਲਸ ਨੂੰ ਪਤਾ ਸੀ ਕਿ ਯਹੂਦੀਆ ਵਲੋਂ ਉਹਦੇ ਨਾਲ ਨਫਰਤ ਕਰਨ ਦੀ ਅਸਲ ਵਜ਼ਾ ਗੈਰ ਕੌਮਾਂ ਵਿਚ ਉਹਦੇ ਵੱਲੋਂ ਪ੍ਰਚਾਰ ਕਰਨਾ ਹੈ।<sup>25</sup> ਉਹ ਲੋਕਾਂ ਨੂੰ ਸਮਝਾਉਣਾ ਚਾਹੁੰਦਾ ਸੀ ਕਿ ਗੈਰ ਕੌਮਾਂ ਵਿਚ ਪ੍ਰਚਾਰ ਲਈ ਜਾਣਾ ਉਹਦੇ ਵੱਲੋਂ ਨਹੀਂ ਸੀ, ਸਗੋਂ ਪ੍ਰਭੂ ਵੱਲੋਂ ਸੀ। ਪ੍ਰਭੂ ਨੇ ਹਨੌਰੀਆ ਦੇ ਸ਼ਬਦਾਂ ਵਿਚ ਇਸ ਦਾ ਸੰਕੇਤ ਦਿੱਤਾ ਸੀ: ‘ਤੂੰ ਸਭ ਮਨੁੱਖਾਂ ਦੇ ਅੱਗੇ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ।’ ਹੁਣ ਪੌਲਸ ਨੇ ਆਪਣੇ ਖੁਦਾਈ ਕੰਮ ਬਾਰੇ ਸਾਫ਼-ਸਾਫ਼ ਕਹਿਣਾ ਸੀ।

ਉਹ ਦਮਿਸ਼ਕ ਅਤੇ ਅਰਬ ਵਿਚ ਤਿੰਨ ਸਾਲ ਤੋਂ ਵੱਧ ਸਮੇਂ ਨੂੰ ਛੱਡ ਕੇ ਮਨਬਦਲੀ ਦੇ ਬਾਅਦ ਪਹਿਲੀ ਵਾਰ ਯਰੂਸਲਾਮ ਜਾਣ ਦੀ ਗੱਲ 'ਤੇ ਆ ਗਿਆ। (ਗਲਾਤੀਆਂ 1:18; ਰਸੂਲਾਂ ਦੇ ਕੰਮ 9:26-30):<sup>26</sup> ‘ਅਤੇ ਐਉਂ ਹੋਇਆ ਕਿ ਜਾਂ ਮੈਂ ਯਰੂਸਲਾਮ ਨੂੰ ਮੁਦਿਆ ਤਾਂ ਹੈਕਲ ਵਿਚ ਪ੍ਰਾਰਥਨਾ ਕਰਦੇ ਹੋਏ ਮੈਂ ਬੇਸੁਧ ਹੋ ਗਿਆ।’ (ਰਸੂਲਾਂ ਦੇ ਕੰਮ 22:17)। ਪੌਲਸ ਉੱਤੇ ਤੀਜਾ ਇਲਜ਼ਾਮ ਇਹ ਸੀ ਕਿ ਉਹਨੇ ਹੈਕਲ ਦੇ ਖਿਲਾਫ਼ ‘ਹਰ ਥਾਂ ਸਭ ਲੋਕਾਂ ਨੂੰ’ ਸਿਖਾ ਕੇ ਪ੍ਰਚਾਰ ਕੀਤਾ ਸੀ (21:28)। ਇਹਦੇ ਉਲਟ, ਮਨਬਦਲੀ ਦੇ ਬਾਅਦ ਯਰੂਸਲਾਮ ਵਿਚ ਆ ਕੇ ਸਭ ਤੋਂ ਪਹਿਲਾਂ ਉਹ ਹੈਕਲ ਵਿਚ ਹੀ ਗਿਆ ਸੀ। ਉੱਥੋਂ ਉਹਨੇ ਦੁਆ ਕੀਤੀ ਅਤੇ ਪ੍ਰਭੂ ਨੂੰ ਵੇਖਿਆ। ਕੋਈ ਵੀ ਨਿਰਪੱਖ ਆਦਮੀ ਦੱਸ ਸਕਦਾ ਸੀ ਕਿ ਉਸ ਉੱਤੇ ਲਾਏ ਗਏ ਇਲਜ਼ਾਮ ਗਲਤ ਸਨ।

ਪੌਲਸ ਨੇ ਮਿਲੇ ਦਰਸ਼ਨ ਦਾ ਵੇਰਵਾ ਦਿੱਤਾ: “ਅਤੇ ਉਹ ਨੂੰ ਵੇਖਿਆ ਜੋ ਮੈਨੂੰ ਆਖਦਾ ਸੀ ਕਿ ਛੇਤੀ ਕਰ ਅਤੇ ਯਹੂਸਲਾਮ ਤੋਂ ਸਤਾਬੀ ਨਿੱਕਲ ਜਾਹ ਕਿਉਂ ਜੋ ਉਹ ਮੇਰੇ ਹੱਕ ਵਿਚ ਤੇਰੀ ਸਾਖੀ ਨਾ ਮੰਨਣਗੇ” (22:18)। ਪਤਰਸ ਵਾਂਗ ਹੀ ਜਦ ਉਹਨੇ ਸ਼ੁਧ ਅਤੇ ਅਸ਼ੁਧ ਜਾਨਵਰਾਂ ਵਾਲਾ ਦਰਸ਼ਨ ਵੇਖਿਆ ਸੀ, ਪੌਲਸ ਨੇ ਵੀ ਪ੍ਰਭੂ ਨਾਲ ਬਹਿਸ ਕੀਤੀ ਸੀ:<sup>27</sup>

ਹੇ ਪ੍ਰਭੂ ਓਹ ਆਪ ਜਾਣਦੇ ਹਨ ਜੋ ਮੈਂ ਉਨ੍ਹਾਂ ਨੂੰ ਜਿਨ੍ਹਾਂ ਤੇਰੇ ਉੱਤੇ ਨਿਹਚਾ ਕੀਤੀ ਕੈਦ ਕਰਦਾ ਅਤੇ ਹਰੇਕ ਸਮਾਜ ਵਿਚ ਮਾਰਦਾ ਸਾਂ। ਅਰ ਜਾਂ ਤੇਰੇ ਸ਼ਹੀਦ ਇਸਤੀਫ਼ਾਨ ਦਾ ਖੁਨ ਵਹਾਇਆ ਗਿਆ ਤਾਂ ਮੈਂ ਭੀ ਕੋਲ ਖੜਾ ਅਤੇ ਰਾਜੀ ਸਾਂ ਅਤੇ ਉਹਦੇ ਖੂਨੀਆਂ ਦੇ ਬਸਤ੍ਰਾਂ ਦੀ ਰਾਖੀ ਕਰਦਾ ਸਾਂ (22:19, 20)।

ਉਹਦੇ ਕਹਿਣ ਤੋਂ ਭਾਵ ਸੀ ਕਿ, ‘ਪ੍ਰਭੂ ਦੀ, ਯਕੀਨਨ ਹੀ ਜਦ ਉਹ ਇਹ ਧਿਆਨ ਕਰਨਗੇ ਕਿ ਮੈਂ ਪਹਿਲਾਂ ਕਿਹੋ ਜਿਹਾ ਸੀ ਤਾਂ ਮੈਨੂੰ ਬਦਲਿਆ ਹੋਇਆ ਵੇਖ ਕੇ ਉਹ ਮੇਰੀ ਗਵਾਹੀ ਮੰਨ ਲੈਣਗੇ।’

ਪੌਲਸ ਕਿਤੇ ਹੋਰ ਥਾਂ ਜਾਣ ਦੀ ਬਜਾਏ ਆਪਣੇ ਸਾਥੀ ਯਹੂਦੀਆਂ ਨਾਲ ਯਰੂਸਲਾਮ ਵਿਚ ਰੁਕਣਾ ਚਾਹੁੰਦਾ ਸੀ। ਬੇਸ਼ੱਕ, ਪ੍ਰਭੂ ਨੂੰ ਪਤਾ ਸੀ ਕਿ ਪੌਲਸ ਦੇ ਪੁਰਾਣੇ ਸਾਥੀ ਉਹਦੀ ਸੁਣਨ ਦੀ ਬਜਾਏ ਉਹਨੂੰ ਮਾਰ ਦੇਣ ਦੀ ਕੋਸ਼ਿਸ਼ ਕਰਨਗੇ (9:29)। ਪ੍ਰਭੂ ਦੇ ਜਵਾਬ ਨੇ ਪੌਲਸ ਦੇ ਨਾਂਹ-ਨੁੱਕਰ ਕਰਨ ਲਈ ਗੁਜ਼ਾਇਸ਼ ਹੀ ਨਹੀਂ ਰਹਿਣ ਦਿੱਤੀ, ‘ਤਾਂ ਓਨ ਮੈਨੂੰ ਆਖਿਆ ਕਿ ਤੁਰ ਜਾਹ’ (22:21ਓ)। ਫਿਰ ਉਹਨੇ ਪੌਲਸ ਨੂੰ ਖਾਸ ਹੁਕਮ ਦੇ ਕੇ ਜੋਰ ਦਿੱਤਾ ਸੀ, ‘ਕਿਉਂ ਜੋ ਮੈਂ ਤੈਨੂੰ ਢੂਰ ਵਾਟ ਪਰਾਈਆਂ ਕੌਮਾਂ ਦੇ ਕੋਲ ਘੱਲਾਂਗਾ।’ (22:21ਅ)।<sup>28</sup>

ਪੌਲਸ ਨੇ ਆਪਣੀ ਗੱਲ ਵਿਚ ‘ਪਰਾਈਆਂ ਕੌਮਾਂ’ ਸ਼ਬਦ ਦੀ ਵਰਤੋਂ ਵੱਧ ਤੋਂ ਵੱਧ ਕੀਤੀ। ਸ਼ਾਇਦ ਉਹਦੀ ਯੋਜਨਾ ਇਹ ਯਕੀਨੀ ਬਣਾਉਣ ਦੀ ਸੀ ਕਿ ਖੁਦਾ ਨੇ ਪਰਾਈਆ ਕੌਮਾਂ ‘ਚ ਉਹਦੇ ਕੰਮ ‘ਚ ਕਿਵੇਂ ਬਰਕਤ ਪਾਈ ਸੀ। ਯਕੀਨਨ ਹੀ ਉਹ ਆਪਣੇ ਸੁਣਨ ਵਾਲਿਆਂ ਨੂੰ

ਇਹ ਬੇਨਤੀ ਕਰਨਾ ਚਾਹੁੰਦਾ ਸੀ ਕਿ ਉਹ ਜੀ ਉੱਠੋ ਪ੍ਰਭੂ 'ਤੇ ਵਿਸ਼ਵਾਸ ਕਰ ਲੈਣ, ਪਰ ਉਹਨੂੰ ਇਹ ਮੌਕਾ ਨਹੀਂ ਮਿਲਿਆ। ਉਹਦੇ, “ਪਰਾਈਆਂ ਕੌਮਾਂ” ਕਹਿੰਦਿਆਂ ਹੀ ਭੀੜ ਭੜਕ ਉੱਠੀ। ‘ਓਹ ਏਸ ਗੱਲ [ਪਰਾਈਆਂ ਕੌਮਾਂ ਦਾ ਨਾਂ ਲੈਣ] ਤੀਕਰ ਉਹ ਦੀ ਸੁਣਦੇ ਰਹੇ ਤਾਂ ਉੱਚੀ ਅਵਾਜ਼ ਨਾਲ ਆਖਣ ਲੱਗੇ ਭਬੀ ਇਹੋ ਜਿਹੇ ਮਨੁੱਖ ਨੂੰ ਧਰਤੀ ਉੱਤੋਂ ਢੂਰ ਕਰ ਦਿਓ ਕਿਉਂ ਜੋ ਉਹ ਦਾ ਜੀਉਣਾ ਹੀ ਜੋਗ ਨਹੀਂ!’’ (22:22) <sup>19</sup>

ਲੁਕਾ ਨੇ ਟਿੱਪਣੀ ਜੋੜੀ ਕਿ ‘‘ਉਹ ਧੁੰਮ ਮਚਾਉਣ<sup>20</sup> ਅਤੇ ਆਪਣੇ ਲੀੜੇ ਸੁੱਟ ਕੇ ਖੇਹ ਉਡਾਉਣ ਲੱਗੇ’’ (22:23)। ਸੰਖੇਪ ਵਿਚ ਨਹੀਂ ਦੱਸਿਆ ਜਾ ਸਕਦਾ ਕਿ ਉਨ੍ਹਾਂ ਨੇ ਕੀ-ਕੀ ਕੀਤਾ। ਸ਼ਾਇਦ ਪੌਲਸ ਉੱਤੇ ਪਥਰਾਅ ਕਰਨ ਦੀ ਤਿਆਰੀ 'ਚ ਉਨ੍ਹਾਂ ਨੇ ਆਪਣੇ ਚੋਗੇ ਲਾਹ ਲਏ ਸਨ (ਵੇਖੋ 22:20), ਪਰ ਉਹ ਸਿਰਫ ਉਸ ਉੱਤੇ ਘੱਟਾ ਹੀ ਪਾ ਸਕੇ (ਵੇਖੋ 2 ਸਮੂਏਲ 16: 13)। ਸ਼ਾਇਦ ਉਨ੍ਹਾਂ ਨੇ ਘੱਟਾ ਪਾ ਕੇ ‘ਪਾਗਲ ਜਾਨਵਰਾਂ ਵਾਂਗ ਆਪਣਾ ਗੁੱਸਾ ਕੱਢਿਆ’<sup>21</sup> ਜਿਵੇਂ ਭੂਤਰਿਆ ਬਲਦ ਖੋਰੂ ਪਾਉਣ ਲਗਦਾ ਹੈ।<sup>22</sup> ਸਾਨੂੰ ਐਨਾ ਪਤਾ ਹੈ ਕਿ ‘ਪਰਾਈਆਂ ਕੌਮਾਂ’ ਸ਼ਬਦ ਸੁਣਦਿਆਂ ਹੀ ਉਹ ਆਪੇ ਤੋਂ ਬਾਹਰ ਹੋ ਗਏ।<sup>23</sup>

ਹਰ ਪ੍ਰਚਾਰਕ ਨਾਲ ਪੌਲਸ ਵਾਲੀ ਕੋਈ ਨਾ ਕੋਈ ਗੱਲ ਹੁੰਦੀ ਹੀ ਹੈ। ਸਰਮਨ ਚੰਗਾ ਭਲਾ ਚੱਲ ਰਿਹਾ ਹੁੰਦਾ ਹੈ; ਉਹ ਆਪਣੇ ਸੁਣਨ ਵਾਲਿਆਂ ਦੇ ਚਿਹਰੇ ਵੇਖ ਕੇ ਦੱਸ ਸਕਦਾ ਹੈ ਕਿ ਉਨ੍ਹਾਂ ਨੂੰ ਵਚਨ ਪਸੰਦ ਆ ਰਿਹਾ ਹੈ। ਫਿਰ ਸ਼ਾਇਦ ਕੋਈ ਅਜਿਹੀ ਗੱਲ ਕਹਿੰਦਾ ਹੈ ਜਿਸ ਨਾਲ ਅਚਾਨਕ ਲੋਕਾਂ ਦੇ ਚਿਹਰੇ ਸੁਰਖ ਹੋ ਜਾਂਦੇ ਹਨ।<sup>24</sup> ਇਸ ਤੋਂ ਸਾਫ਼ ਹੈ ਕਿ ਜੇ ਉਹ ਲੋਕ ਸੱਭਿਆ ਨਾ ਹੁੰਦੇ ਅਤੇ ਪੱਥਰ ਮਾਰਨਾ ਗੈਰ ਕਾਨੂੰਨੀ ਨਾ ਹੁੰਦਾ ਤਾਂ ਉਨ੍ਹਾਂ ਉਹਨੂੰ ਬਾਹਰ ਲਿਜਾ ਕੇ ਪੱਥਰ ਮਾਰ-ਮਾਰ ਕੇ ਮਾਰ ਦੇਣਾ ਸੀ।

ਸੁਣਨ ਵਾਲਿਆਂ ਲਈ ਇਸ ਵਿਚ ਇਕ ਸ਼ਬਦ ਹੈ। ‘‘ਪਰਾਈਆਂ ਕੌਮਾਂ’’ ਸ਼ਬਦ ਪੌਲਸ ਦੇ ਸੁਣਨ ਵਾਲਿਆਂ ਲਈ ਨਫਰਤ ਭਰਿਆ ਸੀ। ਭਲਾ ਕੋਈ ਅਜਿਹਾ ਸ਼ਬਦ ਹੈ ਜੋ ਸਾਡੀ ਦੁਖਦੀ ਰਗ 'ਤੇ ਹੱਥ ਰਖਦਾ ਹੋਵੇ, ਕੋਈ ਗੱਲ ਜੋ ਸਾਨੂੰ ਲਾਲ ਪੀਲਾ ਕਰ ਦੇਵੇ, ਜਾਂ ਬਾਈਬਲ ਦਾ ਕੋਈ ਵਿਸ਼ਾ ਜੋ ਸਾਨੂੰ ਬੇਚੈਨ ਕਰ (ਗੁੱਸਾ ਦੁਆ) ਦਿੰਦਾ ਹੋਵੇ? ਹੈਕਲ ਦੇ ਅਹਾਤੇ ਵਿਚ ਯਹੂਦੀਆਂ ਨੇ ‘ਪਰਾਈਆਂ ਕੌਮਾਂ’ ਸ਼ਬਦ ਤੇ ਆਪਣਾ ਗੁੱਸਾ ਜਾਹਿਰ ਕਰ ਕੇ ਆਪਣੇ ਮੁਤਾਬਕ ਅਤੇ ਕੱਟੜਤਾ ਵਿਖਾ ਦਿੱਤੀ। ਸਾਨੂੰ ਬੇਚੈਨ ਕਰਨ ਵਾਲੀਆਂ ਗੱਲਾਂ ਅਤੇ ਵਿਸ਼ੇ ਸ਼ਾਇਦ ਸਾਨੂੰ ਸੋਚ ਨਾਲੋਂ ਵੱਧ ਸਾਡੇ ਦਿਲ ਦੀ ਹਾਲਤ ਉਸ ਨਾਲੋਂ ਵੱਧ ਬਿਆਨ ਕਰ ਦਿੰਦੇ ਹਨ।<sup>25</sup>

ਪ੍ਰਚਾਰਕਾਂ ਲਈ ਵੀ ਸ਼ਬਦ ਹੈ। ਭੀੜ ਨੂੰ ਦਿੱਤੇ ਪੌਲਸ ਦੇ ਉਪਦੇਸ਼ ਨੂੰ ਪੜ੍ਹ ਕੇ ਮੈਂ ਇਸ ਗੱਲ ਤੋਂ ਪ੍ਰਭਾਵਿਤ ਹੁੰਦਾ ਹਾਂ ਕਿ ਆਪਣੇ ਸੁਣਨ ਵਾਲਿਆਂ ਨੂੰ ਠੋਕਰ ਤੋਂ ਬਚਾਉਣ ਲਈ ਪੌਲਸ ਕਿਸ ਹੱਦ ਤਕ ਚਲਿਆ ਗਿਆ। ਆਪਣੇ ਉਪਦੇਸ਼ ਵਿਚ ਉਹਨੇ ਯਹੂਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਪ੍ਰਭੂ ਦੇ ਆਤਮ-ਪਰਿਰੱਤੀ ਤੋਂ ਇਲਾਵਾ ਉਹਨੇ ਕਿਤੇ ਵੀ ‘‘ਯਿਸੂ ਨਾਂਅ ਦੀ ਵਰਤੋਂ ਨਹੀਂ ਕੀਤੀ’’। ਉਹਨੇ ਇਹ ਜਿਕਰ ਨਹੀਂ ਕੀਤਾ ਕਿ ਹਨੌਨੀਆ ਮਸੀਹੀ ਸੀ ਜਾਂ ਇਹ ਕਿ ‘‘ਪ੍ਰਭੂ’’ ਜਿਹਨੇ ਉਹਨੂੰ ਹੈਕਲ ਵਿਚ ਦਰਸ਼ਨ ਦਿੱਤਾ ਸੀ, ਯਿਸੂ ਹੀ ਸੀ। ਤਾਂ ਫਿਰ ਉਹਨੇ ਠੋਕਰ ਦੁਆਉਣ ਵਾਲੇ ਸ਼ਬਦ ‘‘ਪਰਾਈਆਂ ਕੌਮਾਂ’’ ਦੀ ਹੀ ਵਰਤੋਂ ਕਿਉਂ ਕੀਤੀ? ਕਿਉਂਕਿ ਠੋਕਰ ਤੋਂ ਬਚਾਉਣਾ ਅਤੇ ਸਮਝੋਤਾ ਕਰਨਾ ਵਿਚ ਫਰਕ ਹੈ। ਪੌਲਸ ਆਪਣੀ ਵਾਹ ਲਗਦਿਆਂ ਯਹੂਦੀਆਂ ਨੂੰ ਚਿੜਾਉਣ ਤੋਂ ਬਚਣਾ ਚਾਹੁੰਦਾ ਸੀ, ਪਰ ਉਹ ਸਮਝੋਤਾ ਕਰਨ ਲਈ ਤਿਆਰ ਨਹੀਂ ਸੀ। ਪ੍ਰਭੂ ਨੇ ਆਖਿਆ ਸੀ, ‘‘ਮੈਂ ਤੈਨੂੰ ਢੂਰ ਢੂਰ ਤਕ ਪਰਾਈਆਂ ਕੌਮਾਂ ਕੋਲ ਪੱਲਾਂਗਾ,’’

ਅਤੇ ਪੌਲਸ ਨੇ ਉਹੀ ਗੱਲ ਆਖੀ ਸੀ। ਸਿਖਾਉਣ ਵੇਲੇ ਆਪਣੇ ਵਿਦਿਆਰਥੀਆਂ ਦੇ ਵਿਰੋਧ ਤੋਂ ਬਚਣ ਲਈ ਤੁਸੀਂ ਸਿਰਫ ਉਨ੍ਹਾਂ ਦੀ ਸਮਝ ਮੁਤਾਬਕ ਹੀ ਗੱਲ ਕਰ ਸਕਦੇ ਹੋ। ਇਨਸਾਨ ਨੂੰ ਖੁਸ਼ ਕਰਨ ਵਾਲੇ ਲੋਕ ਕਿਸੇ ਵੀ ਅਜਿਹੇ ‘‘ਸ਼ਬਦ’’ ਤੋਂ ਪਰਹੇਜ਼ ਕਰਨਗੇ ਜੋ ਕਿਸੇ ਦੀਆਂ ਭਾਵਨਾਵਾਂ ਨੂੰ ਦੁਖੀ ਕਰਦਾ ਹੋਵੇ, ਪਰ ਜੇ ਇਹ ‘‘ਸ਼ਬਦ’’ ਖੁਦਾ ਦਾ ਵਚਨ ਹੈ, ਤਾਂ ਖੁਦਾ ਨੂੰ ਖੁਸ਼ ਕਰਨ ਵਾਲੇ ਲੋਕ ਸੱਚਾਈ ਦਾ ਪ੍ਰਚਾਰ ਕਰਨਗੇ, ਭਾਵੇਂ ਇਹਦੇ ਲਈ ਉਨ੍ਹਾਂ ਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ (ਗਲਾਤੀਆਂ 1: 10)।

### ਰੋਮੀਆਂ ਅੱਗੇ ਉਹਦਾ ਉਜ਼ਰ (22: 24-29)

ਜੇ ਰੋਮੀ ਸੂਬੇਦਾਰ ਨੂੰ ਪੌਲਸ ਦੇ ਉਪਦੇਸ਼ ਤੋਂ ਦੰਗਾ ਹੋਣ ਦਾ ਕਾਰਣ ਮਿਲਣ ਦੀ ਆਸ ਸੀ ਤਾਂ ਉਹਨੂੰ ਨਿਰਸ਼ਾ ਹੀ ਹੱਥ ਲੱਗੀ ਹੋਵੇਗੀ। ਸ਼ਾਇਦ ਉਹਨੂੰ ਇਬਰਾਨੀ ਭਾਸ਼ਾ ਨਹੀਂ ਆਉਂਦੀ ਸੀ, ਅਤੇ ਜੇ ਆਉਂਦੀ ਵੀ ਸੀ,<sup>36</sup> ਤਾਂ ਉਹਨੂੰ ਹੈਰਾਨੀ ਹੋਵੇਗੀ ਕਿ ‘‘ਪਰਾਈਆਂ ਕੌਮਾਂ’’ ਸ਼ਬਦ ਐਨਾ ਹਿੰਸਕ ਰੂਪ ਕਿਵੇਂ ਲੈ ਸਕਦਾ ਹੈ। ਪੌਲਸ ਦੇ ਉਜ਼ਰ ਦੇ ਅੱਖੀਰ ਵਿਚ ਵੀ ਉਹਨੂੰ ਉਨ੍ਹਾਂ ਹੀ ਸਮਝ ਆਈ ਜਿੰਨੀ ਇਸ ਤੋਂ ਪਹਿਲਾਂ ਸੀ।

ਪਰੇਸ਼ਾਨ ‘‘ਸਰਦਾਰ ਨੇ ਹੁਕਮ ਦਿੱਤਾ ਜੋ ਉਹ ਨੂੰ ਕਿਲ੍ਹੇ ਵਿਚ ਲਿਆਉਣ’’ (ਆਇਤ 24ਓ) ਤਾਂ ਜੋ ਭੀੜ ਸ਼ਾਂਤ ਹੋ ਜਾਵੇ। ਫਿਰ ਉਹਨੇ ਫਰਮਾਨ ਕੀਤਾ ਕਿ ਪੌਲਸ ਨੂੰ ‘‘ਆਖਿਆ ਭਈ ਉਹ ਨੂੰ ਕੋਰੜੇ ਮਾਰ ਕੇ ਪਰਤਾਓ ਤਾਂ ਜੋ ਮੈਨੂੰ ਮਲੂਮ ਹੋਵੇ ਕਿ ਓਹ ਕਿਸ ਕਾਰਣ ਇਹ ਦੇ ਮਗਰ ਇਉਂ ਡੰਡ ਪਾਉਂਦੇ ਹਨ’’ (ਆਇਤ 24ਅ)। ਰੋਮੀਆਂ ਦੀ ਕਾਰਵਾਈ ਇਵੇਂ ਹੀ ਹੁੰਦੀ ਸੀ। ਕਿਸੇ ਮੁਜਰਮ ਨੂੰ ਬਿਨਾਂ ਕੁਟਾਪਾ ਕੀਤੇ ਉਨ੍ਹਾਂ ਨੂੰ ਉਸ ਤੋਂ ਸੱਚਾਈ ਉਗਲਵਾਉਣ ਦੀ ਉਮੀਦ ਨਹੀਂ ਹੁੰਦੀ ਸੀ<sup>37</sup>

ਸਲੀਬ ਚੜ੍ਹਾਉਣ ਤੋਂ ਇਲਾਵਾ, ਕੋਰੜੇ ਮਾਰਨਾ ਰੋਮੀਆਂ ਵੱਲੋਂ ਦਿੱਤੀ ਜਾਣ ਵਾਲੀ ਜਾਲਿਮਾਨਾ ਸਜ਼ਾ ਮੰਨੀ ਜਾਂਦੀ ਸੀ। ਲੱਕੜੀ ਉੱਤੇ ਚਮੜੇ ਦੇ ਚਾਰ-ਪੰਜ ਤਸਮੇ ਲਾਏ ਜਾਂਦੇ ਸਨ। ਉਨ੍ਹਾਂ ਤਸਮਿਆਂ ਵਿਚ ਹੱਡੀ ਜਾਂ ਧਾਰੂ ਦੇ ਟੁਕੜੇ ਲੱਗੇ ਹੁੰਦੇ ਸਨ। ਕਿਸੇ ਮਾਹਰ ਜੱਲਾਦ ਵਲੋਂ ਲਾਵੇਟ ਕੇ ਮਾਰਨ ਨਾਲ ਹੋਰ ਕੋੜਾ ਮਾਸ ਵਿਚ ਖੁਭ ਜਾਂਦਾ ਸੀ, ਜਿਸ ਨਾਲ ਨਾੜਾਂ ਅਤੇ ਹੱਡੀਆਂ ਬਾਹਰ ਆਉਣ ਲੱਗ ਪੈਂਦੀਆਂ ਸਨ। ਅਜਿਹੀ ‘‘ਪੁੱਛ-ਗਿੱਛ’’ ਨਾਲ ਲੋਕ ਜਿੰਦਗੀ ਭਰ ਲਈ ਅਪਾਹਿਜ਼ ਹੋ ਜਾਂਦੇ ਸਨ; ਕਈ ਤਾਂ ਮਰ ਵੀ ਜਾਂਦੇ ਸਨ; ਬਹੁਤ ਘੱਟ ਲੋਕ ਸਹੀ ਸਲਾਮਤ ਬਚਦੇ ਸਨ। ਪੌਲਸ ਨੂੰ ਕਈ ਵਾਰ ਮਾਰਿਆ ਗਿਆ ਸੀ (2 ਕੁਰਿੰਧੀਆਂ 11: 24, 25), ਪਰ ਅਜੇ ਤਕ ਉਹਨੂੰ ਰੋਮੀ ਸਿਪਾਹੀਆਂ ਹੱਥੋਂ ਕੋਰੜੇ ਨਹੀਂ ਵੱਜੇ ਸਨ।

ਸਰਦਾਰ ਜੱਲਾਦਾਂ ਨਾਲ ਤਸੀਹਾ ਘਰ ਵਿਚ ਨਹੀਂ ਗਿਆ; ਸ਼ਾਇਦ ਉਹ ਐਨੀ ਔਖੀ ਅਜ਼ਮਾਇਸ਼ ਨਹੀਂ ਕਰਨਾ ਚਹੁੰਦਾ ਸੀ। ਇਹ ਕਮਰਾ ਸ਼ਾਇਦ ਉਹੀ ਥਾਂ ਸੀ ਜਿੱਥੇ ਪਿਲਾਤੂਸ ਦੇ ਹੁਕਮ ਨਾਲ ਯਿਸੂ ਨੂੰ ਕੋਰੜੇ ਮਾਰੇ ਗਏ ਸਨ (ਯੂਹੰਨਾ 19: 1; ਮੱਤੀ 27: 26; ਮਰਕੁਸ 15: 15)। ਪੌਲਸ ਦੇ ਕੱਪੜੇ ਉਹਦੇ ਬਦਨ ਤੋਂ ਲਾਹ ਦਿੱਤੇ ਗਏ ਸਨ ਅਤੇ ਉਹਨੂੰ ਖੰਭੇ ਨਾਲ ਬੰਨ੍ਹ ਦਿੱਤਾ ਗਿਆ ਸੀ<sup>38</sup> ਜੱਲਾਦ ਜਦ ਉਸ ਨੂੰ ਕੋਰੜੇ ਮਾਰਨ ਹੀ ਵਾਲਾ ਸੀ, ਤਾਂ ਇਸ ਰਸੂਲ ਨੇ ਸੂਬੇਦਾਰ ਨਾਲ ਗੱਲ ਕੀਤੀ, ‘‘ਜਾਂ ਉਨ੍ਹਾਂ ਉਹ ਨੂੰ ਤਸਮਿਆਂ ਨਾਲ ਜਕੜਿਆ<sup>39</sup> ਤਾਂ ਪੌਲਸ ਨੇ ਸੂਬੇਦਾਰ ਨੂੰ ਜਿਹੜਾ ਕੋਲ ਖੜਾ ਸੀ ਆਖਿਆ, ਕੀ ਤੁਹਾਨੂੰ ਜੋਗ ਹੈ ਜੋ ਇਕ ਰੋਮੀ ਆਦਮੀ ਨੂੰ ਦੇਸ਼ ਸਾਬਤ ਕੀਤੇ ਬਗੈਰ ਕੋਰੜੇ ਮਾਰੋ! ’’ (ਆਇਤ 25)।<sup>40</sup>

ਪੌਲਸ ਦੇ ਸਿੱਧੇ ਜਿਹੇ ਜਵਾਬ ਨੇ ਤਸੀਹੇ ਦੇਣ ਵਾਲਿਆਂ ਨੂੰ ਇਵੇਂ ਬਣਾ ਦਿੱਤਾ ਜਿਵੇਂ ਉਹੀ ਤਸੀਹੇ ਝੱਲਣ ਵਾਲੇ ਹੋਣ। ਕਿਸੇ ਰੋਮੀ ਸ਼ਹਿਰੀ ਨੂੰ ਬੰਨ੍ਹ ਕੇ ਕੋਰੜੇ ਮਾਰਨਾ ਕਾਨੂੰਨ ਦੇ ਬਿਲਾਫ਼ ਸੀ; <sup>41</sup> ਇਹ ਗੱਲ ਉਹਨੂੰ ਵੀ ਪਤਾ ਸੀ ਅਤੇ ਉਨ੍ਹਾਂ ਨੂੰ ਵੀ। ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਜੇ ਉਹ ਉਹਨੂੰ ਕੁੱਟਣਾ ਬੰਦ ਨਹੀਂ ਕਰਦੇ ਤਾਂ ਨੌਕਰੀ ਤਾਂ ਜਾਣੀ ਹੀ ਸੀ, ਉਹ ਜਾਨ ਤੋਂ ਵੀ ਹੱਥ ਧੋ ਸਕਦੇ ਸਨ; ਕਿਉਂਕਿ ਪੌਲਸ ਸਚਮੁਚ ਰੋਮੀ ਸ਼ਹਿਰੀ ਸੀ। ਸੂਬੇਦਾਰ ਨੇ ਛੇਤੀ ਨਾਲ ਸਰਦਾਰ ਨੂੰ ਲੱਭਿਆ। ‘ਸੂਬੇਦਾਰ ਨੇ... ਸਰਦਾਰ ਦੇ ਕੋਲ ਜਾ ਕੇ ਖਬਰ ਦਿੱਤੀ ਅਤੇ ਕਿਹਾ, ਤੁਸੀਂ ਇਹ ਕੀ ਕਰਨ ਲੱਗੇ ਹੋ? ਇਹ ਮਨੁੱਖ ਤਾਂ ਰੋਮੀ ਹੈ’ (ਆਇਤ 26)।

ਭੈਭੀਤ ਹੋ ਕੇ ‘ਸਰਦਾਰ ਨੇ ਕੋਲ ਜਾ ਕੇ ਉਹ ਨੂੰ ਆਖਿਆ, ਮੈਨੂੰ ਦੱਸ, ਤੂੰ ਰੋਮੀ ਹੈਂ? ਉਹ ਬੋਲਿਆ, ਹਾਂ ਜੀ’ (ਆਇਤ 27)। ਉਹਨੂੰ ਪੌਲਸ ਦੇ ਜਵਾਬ ਤੇ ਯਕੀਨ ਨਹੀਂ ਆ ਰਿਹਾ ਹੋਵੇਗਾ। ਪੂਰੀ ਕੋਸ਼ਿਸ਼ ਕਰਨ 'ਤੇ ਵੀ ਵੇਖਣ ਨੂੰ ਇਹ ਛੋਟਾ ਜਿਹਾ, ਗੰਜਾ<sup>42</sup> ਯਹੂਦੀ ਐਨਾ ਪ੍ਰਭਾਵਸ਼ਾਲੀ ਨਹੀਂ ਲਗਦਾ ਸੀ (2 ਕੁਰਿਬੀਆਂ 10: 10)। ਹੁਣ ਕੱਪੜਿਓਂ ਬਾਹਰ ਹੋਣ ਤੇ ਉਹਦੇ ਜਿਸਮ ਦੇ ਪੁਰਾਣੇ ਦਾਗ (ਗਲਾਤੀਆਂ 6: 17) ਅਤੇ ਤਾਜ਼ੇ ਜ਼ਖਮਾਂ ਵਾਲੀਆਂ ਸੱਟਾਂ ਵਾਲੇ ਸਰੀਰ ਨਾਲ ਉਹ ਇਕ ਸੱਭਿਆ ਰੋਮੀ ਸ਼ਹਿਰੀ ਦੀ ਬਜਾਏ ਤਿੰਨ ਵਾਰ ਹਾਰੇ ਹੋਏ<sup>43</sup> ਆਦਮੀ ਵਰਗਾ ਨਜ਼ਰ ਆਉਂਦਾ ਸੀ। ਮੈਨੂੰ ਉਸ ਰੋਮੀ ਅਧਿਕਾਰੀ ਦੇ ਲਹਿਜ਼ੇ ਵਿਚ ਸੱਕ<sup>44</sup> ਸੁਣਾਈ ਦਿੰਦਾ ਹੈ ਜਦ ਉਸ ਨੇ ਕਿਹਾ ਕਿ ‘ਤਾਂ ਸਰਦਾਰ ਨੇ ਅੱਗੋਂ ਆਖਿਆ, ਮੈਂ ਬਹੁਤ ਪੈਸਾ ਖਰਚ ਕੇ ਇਹ ਮਰਾਤਬਾ ਪਾਇਆ’ (ਆਇਤ 28ਓ),<sup>45</sup> ਉਹ ਸੋਚ ਰਿਹਾ ਹੋਵੇਗਾ, ‘‘ਇਸ ਲੰਡਰ ਜਿਹੇ ਯਹੂਦੀ ਨੇ ਐਨਾ ਪੈਸਾ ਕਿੱਥੋਂ ਲਿਆ ਹੋਵੇਗਾ?’’ ‘‘ਪਰ’’ ਪੌਲਸ ਨੇ ਪੋਲੇ ਜਿਹੇ ਮੂੰਹ ਨਾਲ ਕਿਹਾ, ‘‘ਮੈਂ ਅਜਿਹਾ ਹੀ ਜੰਮਿਆ’’ (ਆਇਤ 28ਅ)।<sup>46</sup>

ਤਰਸੁਮ ਵਿਚ ਪੈਦਾ ਹੋਣ ਕਰਕੇ ਪੌਲਸ ਰੋਮੀ ਨਹੀਂ ਬਣਿਆ ਸੀ ਕਿਉਂਕਿ ਤਰਸੁਸ ਕੋਈ ਰੋਮੀ ਬਸਤੀ ਨਹੀਂ ਸਗੋਂ ਇਕ ਅਜਾਦ ਸ਼ਹਿਰ ਸੀ। ਇਸ ਕਰਕੇ ਉਸ ਤੋਂ ਪਹਿਲਾਂ ਜ਼ਰੂਰ ਉਹ ਬਾਪ-ਦਾਦਿਆਂ ਵਿਚੋਂ ਕੋਈ ਰੋਮੀ ਰਿਹਾ ਹੋਵੇਗਾ। ਉਹਨੂੰ ਨਾਗਰਿਕਤਾ ਕਿਵੇਂ ਮਿਲੀ, ਸਾਨੂੰ ਨਹੀਂ ਪਤਾ। ਹੋ ਸਕਦਾ ਹੈ ਕਿ ਪੌਲਸ ਦੇ ਕਿਸੇ ਪੂਰਵਜ ਨੇ ਰੋਮੀ ਸਰਕਾਰ ਦੀ ਕੋਈ ਖਾਸ ਸੇਵਾ ਕੀਤੀ ਹੋਵੇ,<sup>47</sup> ਸਾਇਦ ਪ੍ਰੋਜੇਜ਼ਾਂ ਮਾਰਕ ਐਨਟਨੀ ਦੀ ਕਿਉਂਕਿ ਦੋਹਾਂ ਦਾ ਸਬੰਧ ਤਰਸੁਸ ਨਾਲ ਸੀ।

ਪੌਲਸ ਦੇ ਲਹਿਜ਼ੇ ਜਾਂ ਵਿਹਾਰ ਵਿਚ ਕੋਈ ਅਜਿਹੀ ਚੀਜ਼ ਸੀ ਜਿਸ ਨਾਲ ਉਹਦੇ ਸੁਣਨ ਵਾਲਿਆਂ ਦੇ ਮਨ ਵਿਚ ਕੋਈ ਸੰਕਾ ਨਹੀਂ ਰਹੀ। ਕਿਉਂਕਿ ਜੋ ਹੋਣ ਦਾ ਉਹ ਦਾਅਵਾ ਕਰਦਾ ਸੀ, ਉਹ ਸਚਮੁਚ ਉਹੀ ਸੀ<sup>48</sup> ‘‘ਉਪਰੰਤ ਜਿਹੜੇ ਉਹ ਨੂੰ ਪਰਤਾਉਣ ਲੱਗੇ ਸਨ ਉਹ ਝੱਟ ਉਹ ਦੇ ਕੋਲੋਂ ਹਟ ਗਏ’’ (ਆਇਤ 29ਓ)। ਮੈਂ ਉਨ੍ਹਾਂ ਨੂੰ ਕੰਬਦੇ ਹੱਥਾਂ ਨਾਲ ਚਮੜੇ ਦੀ ਡੋਰੀਆਂ ਟਹੋਲਦੇ ਅਤੇ ਉਸ ਨੂੰ ਖੋਲ੍ਹਣ ਦੀ ਛੇਤੀ ਕਰਦੇ ਵੇਖ ਸਕਦਾ ਹਾਂ। ਜੇ.ਡਬਲਯੂ. ਮੈਕਗਰਵੇ ਨੇ ਸਹੀ ਟਿੱਪਣੀ ਕੀਤੀ ਹੈ: ‘‘ਅਸੀਂ ਕਾਨੂੰਨ ਦੀ ਸ਼ਾਨ ਦੀ ਤਾਰੀਫ਼ ਹੀ ਕਰ ਸਕਦੇ ਹਾਂ ਜੋ ਕਿਸੇ ਦੂਰ ਦੁਰਾਡੇ ਦੇ ਇਲਾਕੇ ਵਿਚ ਅਤੇ ਕਿਸੇ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਸਿਰਫ਼ ਐਨੇ ਐਲਾਨ ਨਾਲ ਹੀ ਕਿ ‘‘ਮੈਂ ਰੋਮੀ ਹਾਂ’’ ਤਸੀਹੇ ਦੇਣ ਦੇ ਸਭ ਹਥਿਆਰ ਸੁਟਵਾ ਸਕਦਾ ਹੈ।’’<sup>49</sup>

‘‘ਅਤੇ ਸਰਦਾਰ ਭੀ ਇਹ ਜਾਣ ਕੇ ਭਈ ਉਹ ਰੋਮੀ ਹੈ ਅਤੇ ਮੈਂ ਉਹ ਨੂੰ ਬੰਨਿਆ, ਡਰ ਗਿਆ’’,<sup>50</sup> (ਆਇਤ 29ਅ)। ਜੇ ਪੌਲਸ ਨੂੰ ਕੁੱਟਿਆ ਜਾਂਦਾ, ਤਾਂ ਉਹਦੀ ਨਾਗਰਿਕਤਾ ਜੋ

ਉਹਨੇ ਕਾਫ਼ੀ ਧਨ ਦੇ ਕੇ ਹਾਸਲ ਕੀਤੀ ਸੀ, ਖੋਗੀ ਜਾ ਸਕਦੀ ਸੀ, ਉਹਦੀ ਜਾਨ ਵੀ ਜਾ ਸਕਦੀ ਸੀ। ਬੇਸ਼ੱਕ ਉਹਨੂੰ ਇਸ ਗੱਲ ਨਾਲ ਰਾਹਤ ਮਿਲੀ ਕਿ ਦੁਖਾਂਤ ਹੋਣ ਤੋਂ ਟਲ ਗਿਆ, ਪਰ ਮੁਸਕਲ ਅਜੇ ਟਲੀ ਨਹੀਂ ਪੇਚੀਦਾ ਸੀ। ਇਸ ਗੈਰ ਨੁਕਸਾਨਦੇਹ ਯਹੂਦੀ/ਰੋਮੀ ਨਾਲ ਐਨੀ ਨਫਰਤ ਕਿਉਂ ਕੀਤੀ ਗਈ?

ਅਗਲੇ ਪਾਠ ਵਿਚ ਅਸੀਂ ਪਲਟਨ ਦੇ ਸਰਦਾਰ ਵਲੋਂ “ਸੱਚਾਈ ਨੂੰ ਜਾਣਨ” ਦੀਆਂ ਕੋਸ਼ਿਸ਼ਾਂ ਜਾਰੀ ਰੱਖਣ ਬਾਰੇ ਵੇਖਾਂਗੇ<sup>51</sup> ਹਣ ਵਾਸਤੇ, ਆਉ ਵੇਖਦੇ ਹਾਂ ਕਿ ਜੋ ਕੁਝ ਅਸੀਂ ਪੜ੍ਹਿਆ ਹੈ ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ।

## ਸਾਡਾ ਉਜ਼ਰ

ਯਾਦ ਰੱਖੋ ਕਿ ਬਾਈਬਲ ਦੇ ਸ਼ਬਦ ‘ਉਜ਼ਰ’ ਦਾ ਉਸ ਸ਼ਬਦ ਨਾਲ ਕੋਈ ਸਬੰਧ ਨਹੀਂ ਜਿਸ ਨੂੰ ‘ਮਾਫ਼ੀ ਦੇਣ’ ਲਈ ਵਰਤਿਆ ਜਾਂਦਾ ਹੈ। ਬਹੁਤੇ ਲੋਕ ਜੋ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ, ਆਪਣੇ ਵਿਸ਼ਵਾਸ ਕਾਰਣ ਸਰਮਿੰਦੇ ਹਨ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਜਿਸ ਗੱਲ ਤੇ ਉਨ੍ਹਾਂ ਦਾ ਵਿਸ਼ਵਾਸ ਹੈ ਉਹਦੇ ਲਈ ਮਾਫ਼ੀ ਮੰਗਣੀ ਚਾਹੀਦੀ ਹੈ। ਬਾਈਬਲ ਦਾ ਉਜ਼ਰ ਗਲਤੀ ਮੰਨਣਾ ਨਹੀਂ, ਸਗੋਂ ਇਸ ਦੇ ਸਹੀ ਹੋਣ ਦਾ ਪੱਖ ਰੱਖਣਾ ਜਾਂ ਇਸ ਦੀ ਸਫ਼ਾਈ ਦੇਣਾ ਹੈ। ਲਿਖਤ ਦੀ ਆਇਤ, “...ਆਸ... ਦਾ ਕਾਰਣ ਪੁੱਛੋ ਜਾਣ 'ਤੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ” (1 ਪਤਰਸ 3:15) ਤੋਂ ਮੈਂ ਕਈ ਸ਼ਬਦ ਬਣਾਉਂਦਾ ਹਾਂ।

1. ਤਿਆਰ ਰਹੋ/ਪੌਲਸ ਵਾਂਗ, ਕਦੇ ਨਾ ਕਦੇ ਤੁਹਾਨੂੰ ਵੀ ਆਪਣੇ ਵਿਸ਼ਵਾਸ ਦਾ ਉਜ਼ਰ ਦੇਣ ਲਈ ਬੁਲਾਇਆ ਜਾਵੇਗਾ। ਜੋ ਹੁਣੇ ਤੋਂ ਹੀ ਤਿਆਰੀ ਸੁਰੂ ਕਰ ਦਿਓ।

2. ਸੱਭਿਆ ਬਣੋ/ਇਸ ਗਿ੍ਰੁਫਤਾਰੀ ਤੋਂ ਕੁਝ ਦੇਰ ਪਹਿਲਾਂ ਪੌਲਸ ਲੇ ਲਿਖਿਆ ਸੀ, ‘ਬੁਰਾਈ ਦੇ ਬਦਲੇ ਕਿਸੇ ਨਾਲ ਬੁਰਾਈ ਨਾ ਕਰੋ। ... ਬੁਰਾਈ ਤੋਂ ਨਾ ਹਾਰੋ ਸਗੋਂ ਭਲਾਈ ਨਾਲ ਬੁਰਾਈ ਨੂੰ ਜਿੱਤ ਲਵ੍ਹ’’ (ਰੋਮੀਆਂ 12: 17-21)। ਉਹਨੇ ਇਹ ਲਿਖਿਆ ਤਾਂ ਸੀ, ਪਰ ਭਲਾ ਉਹ ਇਸ ਨੂੰ ਅਪਣੀ ਜਿੰਦਗੀ ਵਿਚ ਵਰਤ ਸਕਿਆ? ਉਹਦੇ ਖੂਨ ਲਈ ਡੰਡ ਪਾ ਰਹੇ ਯਹੂਦੀ ਹਜੂਮ ਅਤੇ ਉਹਦੀਆਂ ਬੋਟੀਆਂ-ਬੋਟੀਆਂ ਕਰ ਦੇਣ ਲਈ ਤਿਆਰ ਬੇਰਹਿਮ ਰੋਮੀ ਸਿਪਾਹੀਆਂ ਦੇ ਨਾਲ ਸਚਮੁਚ ਹੀ ਪੌਲਸ ਬੜੀ ਸਥਤ ਅਜ਼ਮਾਇਸ਼ ਵਿਚ ਸੀ। ਉਹ ਨੇ ਸ਼ਾਂਤ ਅਤੇ ਸੱਭਿਆ ਬਣ ਕੇ ਉਹ ਇਮਤਿਹਾਨ ਪਾਸ ਕਰ ਲਿਆ। ਹੋ ਸਕਦਾ ਹੈ ਕਿ ਤੁਹਾਡੇ ਵਿਸ਼ਵਾਸ ਨੂੰ ਚੁਣੌਤੀ ਦੇਣ ਵਾਲੇ ਲੋਕ ਝਗੜਾਲੂ ਹੋਣ, ਪਰ ਤੁਸੀਂ ਉਨ੍ਹਾਂ ਵਰਗੇ ਨਾ ਬਣੋ।

3. ਨਿੱਜੀ ਬਣੋ/ਹੋ ਸਕਦਾ ਹੈ ਕਿ ਬਾਈਬਲ ਦੀ ਹਰ ਗੱਲ ਤੁਹਾਡੀ ਸਮਝ 'ਚ ਨਾਲ ਆਵੇ ਜਾਂ ਤੁਸੀਂ ਹਰ ਸਵਾਲ ਦਾ ਜਾਵਾਬ ਨਾ ਦੇ ਸਕੋ, ਪਰ ਤੁਸੀਂ ਕਿਸੇ ਨੂੰ ਇਹ ਤਾਂ ਦੱਸ ਹੀ ਸਕਦੇ ਹੋ ਕਿ ਤੁਸੀਂ ਮਸੀਹੀ ਕਿਵੇਂ ਬਣੇ ਸੀ। ‘ਜੋ ਕੁਝ ਯਿਸੂ ਨੇ ਤੁਹਾਡੇ ਲਈ ਕੀਤਾ ਹੈ ਉਸ ਨਾਲ ਤੁਹਾਨੂੰ ਦੁਨੀਆਂ ਦਾ ਸਭ ਤੋਂ ਵੱਡਾ ਇਖਤਿਆਰ ਮਿਲ ਗਿਆ ਹੈ।’<sup>52</sup> ਪੌਲਸ ਦਾ ਉਪਦੇਸ਼ ਮੁੱਖ ਤੌਰ 'ਤੇ ਆਪਣੀ ਮਨਬਦਲੀ ਬਾਰੇ ਦੱਸਣਾ ਹੀ ਸੀ। ਬਾਈਬਲ 'ਚੋਂ ਵੱਧ ਤੋਂ ਵੱਧ ਸਿੱਖਦੇ ਰਹਿਣਾ ਚਾਹੀਦਾ ਹੈ ਤਾਂ ਜੋ ਤੁਸੀਂ ਆਪਣੇ ਵਿਸ਼ਵਾਸ ਦਾ ਪੱਖ ਰੱਖਣ ਵਿਚ ਮਹਾਰਤ ਹਾਸਲ ਕਰ ਸਕੋ, ਪਰ ਆਪਣਾ ਸੰਦੇਸ਼ ਹਮੇਸ਼ਾ ਨਿੱਜੀ ਰੱਖੋ।

4. ਮਸੀਹ ਤੇ ਕੇਂਦਰਤ ਰਹੋ/ਪੌਲਸ ਨੇ ਆਪਣੀ ਮਨਬਦਲੀ ਬਾਰੇ ਤਾਂ ਦੱਸਿਆ, ਪਰ ਉਹਦਾ ਮਕਸਦ ਲੋਕਾਂ ਦਾ ਧਿਆਨ ਆਪਣੇ ਵੱਲ ਪਿੱਚਣਾ ਨਹੀਂ, ਸਗੋਂ ਪ੍ਰਭੂ ਵੱਲ ਦੁਆਉਣਾ

ਸੀ। ‘ਜਿਸੂ ਨਾਸਰੀ’ ਨਾਂ ਨੇ ਉਹਦੇ ਸੁਣਨ ਵਾਲਿਆਂ ਨੂੰ ਉਹਦੀ ਯਾਦ ਦੁਆ ਦਿੱਤੀ ਜਿਹਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ ਅਤੇ ਰਾਹ ਵਿਚ ਪੌਲਸ ਦੇ ਦਰਸ਼ਨ ਦੇ ਬਿਤਾਂਤ ਤੋਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਇਹੀ ਜਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਸਾਡਾ ਫਰਜ ਲੋਕਾਂ ਨੂੰ ਆਪਣੇ ਵਾਸਤੇ ਨਹੀਂ ਸਗੋਂ ਮਸੀਹ ਲਈ ਬਦਲਣਾ ਹੈ।

5. ਲਚੀਲੇ ਬਣੋ/ਪੌਲਸ ਦਾ ਬੁਨਿਆਦੀ ਪੈਗਾਮ ਇੱਕੋ ਹੀ ਰਹਿੰਦਾ ਸੀ, ਪਰ ਇਸ ਵਾਰ ਉਹਦੇ ਪੇਸ਼ ਕਰਨ ਦਾ ਤਰੀਕਾ ਸਿਨਾਗੋਰਾਂ ਵਿਚ ਪੇਸ਼ ਕਰਨ ਨਾਲੋਂ ਫਰਕ ਸੀ। ਜੋ ਲੋਕ ਤੁਹਾਨੂੰ ਚੁਣੌਤੀ ਦਿੰਦੇ ਹਨ, ਉਨ੍ਹਾਂ ਬਾਰੇ ਜਾਣੇ ਅਤੇ ਜਵਾਬ ਉਨ੍ਹਾਂ ਦੀ ਲੋੜ ਮੁਤਾਬਕ ਦਿਓ।

6. ਚੁਣੌਤੀ ਦੇਣ ਵਾਲੇ ਬਣੋ/ਇਹ ਦੱਸਣ ਤੋਂ ਬਾਅਦ ਜਿਸੂ ਨੇ ਕੀ ਕੀਤਾ, ਪੌਲਸ ਨੇ ਦੱਸਿਆ ਕਿ ਮਨੁੱਖ ਲਈ ਕੀ ਕਰਨਾ ਜ਼ਰੂਰੀ ਹੈ। ਜੇ ਜਿਸੂ ਹੀ ਮਸੀਹ ਸੀ, ਤਾਂ ਹਰ ਕਿਸੇ ਲਈ ਉਹਨੂੰ ਉਵੇਂ ਹੀ ਕਬੂਲ ਕਰਨਾ ਜ਼ਰੂਰੀ ਹੈ ਜਿਵੇਂ ਉਹਨੇ ਕੀਤਾ ਸੀ, ਭਾਵ ‘‘ਉਠ [ਕੇ] ਬਪਤਿਸਮਾ ਲੈ ਅਤੇ ਉਹਦਾ ਨਾਂ ਲੈਂਦਾ ਹੋਇਆ ਆਪਣੇ ਪਾਪ ਧੋ ਸੁੱਟ’’ (ਆਇਤ 16ਅ)। ਫਿਰ ਹਰ ਕਿਸੇ ਲਈ ਜ਼ਰੂਰੀ ਹੈ ਕਿ ਉਹ ਆਪਣੀ ਜਿੰਦਗੀ ਪ੍ਰਭੂ ਨੂੰ ਦੇ ਦੇਵੇ। ਆਪਣੇ ਵਿਸ਼ਵਾਸ ਦਾ ਉਜ਼ਰ ਕਰਨ ਵੇਲੇ, ਤੁਹਾਡਾ ਮਕਸਦ ਬਹਿਸ ਕਰਨਾ ਨਹੀਂ, ਸਗੋਂ ਕੁਝਾਂ ਨੂੰ ਜਿੱਤਣਾ ਹੋਵੇ। ਸਭ ਮੌਜੂਦ ਲੋਕਾਂ ਨੂੰ ਪ੍ਰਭੂ ਨਾਲ ਉਹੀ ਵਾਅਦਾ ਕਰਨ ਦੀ ਚੁਣੌਤੀ ਦਿਓ ਜੋ ਤੁਸਾਂ ਕੀਤਾ ਹੈ।

7. ਤਾਲਮੇਲ ਰੱਖਣ ਵਾਲੇ ਬਣੋ/ਤੁਹਾਡੇ ਉਜ਼ਰ ਨਾਲ ਕਿਸੇ ਨੂੰ ਤਾਂ ਹੀ ਯਕੀਨ ਆ ਸਕਦਾ ਹੈ ਜੇ ਤੁਹਾਡੀ ਆਪਣੀ ਜਿੰਦਗੀ ਉਹਦੇ ਨਾਲ ਮੇਲ ਖਾਂਦੀ ਹੋਵੇ। ਪੌਲਸ ਆਪਣੇ ਈਮਾਨ ਦੀ ਖਾਤਰ ਮਰਨ ਵਾਸਤੇ ਵੀ ਤਿਆਰ ਸੀ; ਕੀ ਲੋਕ ਵੇਖ ਸਕਦੇ ਹਨ ਕਿ ਤੁਸੀਂ ਆਪਣੇ ਲੋਕਾਂ ਵਾਸਤੇ ਜ਼ਿੰਦਾ ਰਹਿਣ ਲਈ ਤਿਆਰ ਹੋ?

8. ਸੰਵੇਦਨਸ਼ੀਲ ਬਣੋ/ਆਪਣੇ ਵਿਸ਼ਵਾਸ ਦੀ ਖਾਤਰ ਦੁੱਖ ਝੱਲਣ ਵਾਸਤੇ ਤਾਂ ਤਿਆਰ ਰਹਿਣਾ ਜ਼ਰੂਰੀ ਹੈ ਹੀ, ਸਾਨੂੰ ਕਾਮਨਸੈਂਸ ਦੀ ਵਰਤੋਂ ਵੀ ਕਰਨੀ ਜ਼ਰੂਰੀ ਹੈ। ਜੇ ਦੁੱਖ ਝੱਲਣ ਨਾਲ ਮਸੀਹ ਦਾ ਕੰਮ ਨਾ ਵਧੇ ਤਾਂ ਪੌਲਸ ਉਹ ਦੁੱਖ ਝੱਲਣ ਵਾਸਤੇ ਤਿਆਰ ਨਹੀਂ ਸੀ। ਉਹ ਗੋਮੀ ਸਹਿਰੀ ਹੋਣ ਨਾਤੇ ਆਪਣੇ ਹੱਕਾਂ ‘ਤੇ ਜ਼ੋਰ ਦੇਣ ਤੋਂ ਝੱਕਿਆ ਨਹੀਂ। ਤੁਹਾਨੂੰ ਬੇਵਿਸ਼ਵਾਸੀਆਂ ਤੋਂ ਗਾਲਾਂ ਸੁਣਨ ਦੀ ਲੋੜ ਨਹੀਂ, ਹਲੀਮ ਬਣੋ, ਪਰ ਉੱਥੋਂ ਚਲੇ ਜਾਓ।

9. ਮਜ਼ਬੂਤ ਬਣੋ/ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਜੇ ਤੁਸੀਂ ਉਨ੍ਹਾਂ ਨੂੰ ਸਮਝਾ ਸਕੋ, ਜਿਨ੍ਹਾਂ ਨੇ ਤੁਹਾਡੇ ਵਿਸ਼ਵਾਸ ਨੂੰ ਲਲਕਾਰਿਆ ਹੈ, ਤਾਂ ਹਿੰਮਤ ਨਾ ਹਾਰੋ। ਪੌਲਸ ਭੀਡ ਨੂੰ ਨਹੀਂ ਸਮਝਾ ਸਕਿਆ ਸੀ। ਅਗਲੇ ਚਾਰ ਅਧਿਆਵਾਂ ਵਿਚ ਪੌਲਸ ਦੇ ਤਿੰਨ ਹੋਰ ਉਪਦੇਸ਼ਾਂ ਨਾਲ ਇਕ ਨਿੱਜੀ ਅਧਿਐਨ ਹੈ, ਜਿੱਥੋਂ ਤਕ ਲਿਖਤ ਦੱਸਦੀ ਹੈ। ਇਕ ਵੀ ਸ਼ਬਦ ਨਹੀਂ ਬਦਲਿਆ; ਪਰ ਇਹ ਰਸੂਲ ਉਹੀ ਕਰਦਾ ਰਿਹਾ ਜੋ ਖੁਦਾ ਚਾਹੁੰਦਾ ਸੀ ਕਿ ਉਹ ਕਰੇ। ਜੇ ਤੁਸੀਂ ਆਪਣੇ ਵਿਸ਼ਵਾਸ ਬਾਰੇ ਹੋਰਨਾਂ ਨੂੰ ਦੱਸਦੇ ਹੋ, ਤਾਂ ਤੁਸੀਂ ਉਹੀ ਕਰਦੇ ਹੋ ਜੋ ਖੁਦਾ ਚਾਹੁੰਦਾ ਹੈ ਕਿ ਤੁਸੀਂ ਕਰੋ। ‘‘ਨਤੀਜਾ’’ ਨਜ਼ਰ ਆਵੇ ਜਾਂ ਨਾ, ਪਰ ਹਿੰਮਤ ਕਰੋ ਨਾ ਹਾਰੋ।

## ਸਾਰ

ਅੱਖੀਰ ’ਚ ਆਓ ਪੌਲਸ ਦੀ ਮਨਬਦਲੀ ਵਾਲੇ ਬਿਤਾਂਤ ’ਤੇ ਆਉਂਦੇ ਹਾਂ। ਉਹਦੇ ਉਪਦੇਸ਼ਾਂ ਵਿਚ ਮਨਬਦਲੀ ਅਤੇ ਵਚਨਬੱਧਤਾ ’ਤੇ ਬਹੁਤ ਸਬਕ ਹਨ<sup>153</sup> ਉਨ੍ਹਾਂ ਵਿੱਚੋਂ ਇਕ ਸੱਭ ਤੋਂ ਬਹੁਤਾ ਰੋਮਾਂਚਕ ਇਹ ਹੈ ਕਿ ਪ੍ਰਭੂ ਦੀ ਨਜ਼ਰ ਵਿਚ ਕੋਈ ਵੀ ਗੱਲ ਬੇਆਸੀ ਨਹੀਂ ਹੈ।

ਜੇ ਉਹ ਪੌਲਸ ਨੂੰ ਬਚਾ ਕੇ ਉਹਦੀ ਜਿੱਦਗੀ ਪੂਰੀ ਤਰ੍ਹਾਂ ਨਾਲ ਬਦਲ ਸਕਦਾ ਸੀ, ਤਾਂ ਉਹ ਤੁਹਾਡੀ ਜਿੱਦਗੀ ਵਿਚ ਵੀ ਬਦਲ ਸਕਦਾ ਹੈ। ਕੀ ਤੁਸੀਂ ਯਿਸੂ ਵਿਚ ਬਪਤਿਸਮਾ ਲਿਆ ਹੈ ਤਾਂ ਜੋ ਉਹਦੇ ਲਹੂ ਵਿਚ ਤੁਹਾਡੇ ਪਾਪ ਧੋਤੇ ਜਾ ਸਕਣ (ਆਇਤ 16)? ਕੀ ਤੁਸੀਂ ਪੌਲਸ ਵਾਂਗ ਆਪਣੀ ਜਿੱਦਗੀ ਪ੍ਰਭੂ ਨੂੰ ਦੇ ਦਿੱਤੀ ਹੈ? ਹੈਕਲ ਵਿਚ ਪੌਲਸ ਦੇ ਸੁਣਨ ਵਾਲਿਆਂ ਦੇ ਦਿਲ ਐਨੇ ਸਖ਼ਤ ਹਨ ਕਿ ਉਨ੍ਹਾਂ ਉੱਤੇ ਵਚਨ ਦਾ ਕੋਈ ਅਸਰ ਨਾ ਹੋਇਆ। ਪਰ ਮੈਨੂੰ ਉਮੀਦ ਹੈ ਕਿ ਤੁਹਾਡੇ ਮਨ ਵਚਨ ਨੂੰ ਗ੍ਰਹਿਣ ਕਰਨ ਵਾਲੇ ਹੋਣਗੇ। ਹੁਕਮ ਮੰਨਣ ਦੀ ਵਾਰੀ ਹੁਣ ਤੁਹਾਡੀ ਹੈ।

## ਸਰਮਨ ਨੋਟਸ

ਅੰਟੋਨੀਆ ਦੇ ਕਿਲ੍ਹੇ ਦੀ ਪੌੜੀਆਂ 'ਤੇ ਦਿੱਤੇ ਪੌਲਸ ਦੇ ਉਪਦੇਸ਼ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ; (1) ਉਹਦਾ ਪਹਿਲਾ ਚਲਨ (ਆਇਤਾਂ 3-5); (2) ਉਹਦੀ ਰੋਮਾਂਚਕਾਰੀ ਤਬਦੀਲੀ (ਆਇਤਾਂ 6-13, 16); (3) ਉਹਦਾ ਹੁਕਮ ਨੂੰ ਪੂਰਾ ਕਰਨਾ (ਆਇਤਾਂ 14, 15, 17-21)। (ਇਹ ਢੰਗ ਮੈਂ ਕਈ ਵਸੀਲਿਆਂ ਤੋਂ ਲਿਆ ਹੈ।)

### ਟਿੱਪਣੀਆਂ

<sup>1</sup>ਅਪੋਲੋਜੀਆ apo ('ਤੇ') ਅਤੇ logos ('ਸ਼ਬਦ' ਜਾਂ 'ਤਰਕ') ਦੇ ਮੇਲ ਨਾਲ ਬਣਿਆ ਸਬਦ ਹੈ। <sup>2</sup>ਮਸੀਹੀ ਵਿਸ਼ਵਾਸ ਦੇ ਹੈਕ ਵਿਚ ਤਰਕਾਂ ਰਾਹੀਂ ਕੀਤੇ ਜਾਣ ਵਾਲੇ ਅਧਿਐਨ ਨੂੰ 'ਅਪੋਲੋਜੈਟਿਕਸ' ਕਿਹਾ ਜਾਂਦਾ ਹੈ। <sup>3</sup>ਇਹ ਸ਼ਬਦ ਰਸੂਲਾਂ ਦੇ ਕੰਮ 22: 1; 24: 10; 25: 8, 16; 26: 1, 2, 24 ਵਿਚ ਮਿਲਦਾ ਹੈ। ਅਠਵੀਂ ਵਾਰ ਇਹ ਸ਼ਬਦ ਰਸੂਲਾਂ ਦੇ ਕੰਮ 19: 33 ਵਿਚ ਮਿਲਦਾ ਹੈ ਜਿਥੋਂ ਸਿਕੰਦਰ ਨਾਂ ਦੇ ਇਕ ਯਹੂਦੀ ਨੇ ਅਫਸਸ ਦੇ ਐਂਡੀਬਿਊਟਰ ਵਿਚ ਸਫ਼ਾਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। <sup>4</sup>ਸੁਭਾਅ ਦਿੱਤਾ ਗਿਆ ਹੈ ਕਿ ਜਿਵੇਂ ਲੂਕਾ ਨੇ ਬਾਰ-ਬਾਰ ਇਹ ਵਿਖਾਇਆ ਹੈ ਕਿ ਪੌਲਸ ਕਿਸੇ ਵੀ ਰੋਮੀ ਕਾਨੂੰਨ ਨੂੰ ਤੇਝਨ ਦਾ ਮੁਜਰਮ ਨਹੀਂ ਸੀ, ਉਵੇਂ ਹੀ ਰਸੂਲਾਂ ਦੇ ਕੰਮ ਦਾ ਪੂਰਾ ਚੌਥਾ ਹਿੱਸਾ ਕਾਨੂੰਨ ਸਫ਼ਾਈ ਦੇ ਰੂਪ ਵਿਚ ਹੋ ਸਕਦਾ ਹੈ। ਰਸੂਲਾਂ ਦੇ ਕੰਮ ਕਿਤਾਬ ਦੇ 'ਅਪੋਲੋਜੈਟਿਕ ਮਕਸਦ' ਦੀ ਚਰਚਾ ਟਰੂਥ ਛਾਰ ਟੁਡੇ ਦੀ ਕਿਤਾਬ 'ਰਸੂਲਾਂ ਦੇ ਕੰਮ, 1' ਵਿਚ ਕੀਤੀ ਗਈ ਹੈ। <sup>5</sup>ਇਸ ਕਿਤਾਬ ਵਿਚ ਹੈਕਲ ਦਾ ਰੇਖਾ ਚਿੱਤਰ ਵੇਖੋ। <sup>6</sup>ਇਸ ਰਸੂਲ ਦਾ ਯਹੂਸ਼ਲਮ ਆਉਣ ਦਾ ਮਕਸਦ 'ਪ੍ਰੇਸ਼ਵਰ ਦੀ ਕਿਰਪਾ ਦੀ ਖੁਸ਼ਬੁਰੀ ਉੱਤੇ ਸਾਥੀ' ਦੇਣਾ ਸੀ (20: 24A); ਇਹ ਉਹਦਾ ਪਹਿਲਾ ਮੌਕਾ ਹੋਣਾ ਸੀ। <sup>7</sup>ਜਾਹਿਰ ਤੌਰ 'ਤੇ, ਪਲਟਨ ਦੇ ਸਰਦਾਰ ਨੇ ਪੌਲਸ ਦੇ ਬੋਧੇ ਹੱਥਾਂ ਵਿੱਚੋਂ ਘੱਟੋ-ਘੱਟ ਇਕ ਨੂੰ ਖੋਲ੍ਹਣ ਦੀ ਇਕਾਜ਼ਤ ਦੇ ਦਿੱਤੀ (21: 33); <sup>8</sup>ਇਬਗਾਨੀ ਦੀ ਉਪ ਬੋਲੀ ਅਗਮੀ ਸੀ। <sup>9</sup>ਪੌਲਸ ਦੇ ਮੁਫ਼ਲੇ ਸ਼ਬਦਾਂ ਦੀ ਤੁਲਨਾ ਰਸੂਲਾਂ ਦੇ ਕੰਮ 7: 2 ਵਿਚ ਇਸਤੀਫਾਨ ਦੇ ਸ਼ਬਦਾਂ ਨਾਲ ਕਰੋ। ਇਸਤੀਫਾਨ ਨੇ ਮਹਾਸਭਾ ਦੇ ਮੈਬਰਾਂ ਨੂੰ 'ਹੇ ਭਰਾਵੇ ਅਤੇ ਪਿੱਤਰੇ' ਕਹਿ ਕੇ ਸੰਬੰਧਨ ਕੀਤਾ ਸੀ, ਇਸ ਕਰਕੇ ਕਈ ਲੋਕ ਹੈਰਾਨ ਹੁੰਦੇ ਹਨ ਅਧਿਆਇ 21 ਵਾਲੀ ਕਾਤਲ ਭੀੜ ਵਿਚ ਸਭਾ ਦੇ ਸੰਬੰਧ ਹੋਣਗੇ। ਯਕੀਨਨ ਹੀ, ਪੌਲਸ ਵਲੋਂ 'ਪਿੱਤਰੇ' ਕਹਿਣ ਤੋਂ ਸਿੱਧਾ ਜਿਹਾ ਅਰਥ ਬਜ਼ੁਰਗ ਆਦਮੀਆਂ ਨੂੰ ਇੱਤਤ ਦੇਣਾ ਸੀ। <sup>10</sup>ਪੌਲਸ ਨੇ ਜੇ ਯੂਨਾਨੀ ਵਿਚ ਗੱਲ ਕੀਤੀ ਸੀ, ਤਾਂ ਸਾਰਿਆਂ ਨੂੰ ਨਹੀਂ ਤਾਂ ਬਹੁਤਿਆਂ ਨੂੰ ਉਹਦੀ ਗੱਲ ਸਮਝ ਆ ਹੀ ਗਈ ਹੋਵੇਗੀ। ਪੌਲਸ ਉਨ੍ਹਾਂ ਨਾਲ ਨੇੜਤਾ ਵਧਾਉਣਾ ਚਾਹੁੰਦਾ ਸੀ।

<sup>11</sup>ਇਹ ਮਸੀਹੀ ਭਾਈਆਂ ਦੀ ਗੱਲ ਨਹੀਂ, ਬਲਕਿ ਉਹਦੇ ਸਾਥੀ ਯਹੂਦੀਆਂ ਦੀ ਹੈ। <sup>12</sup>ਹੋਮ ਦੇ ਬਹੁਤੇ ਹਿੱਸੇ ਵਿਚ ਸਿਨਾਰੋਗਾਂ ਵਿਚ ਯਹੂਦੀਆਂ ਦਾ ਸਾਹਮਣਾ ਕਰਦੇ ਪੌਲਸ 'ਲਿਖਤਾਂ ਵਿੱਚੋਂ ਉਨ੍ਹਾਂ ਨੂੰ ਵਚਨ ਸੁਣਾਉਂਦਾ ਹੈ ਜਿਹੀ ਮੈਂ ਤੁਹਾਨੂੰ ਖੁਸ਼ਬੁਰੀ ਦਿੰਦਾ ਹਾਂ ਉਹੀ ਮਸੀਹ ਹੈ।' (17: 2, 3)। ਸਾਨੂੰ ਅਸ ਹੋਵੇਗੀ ਕਿ ਯਹੂਸ਼ਲਮ ਬਾਰੇ ਵੀ ਅਸੀਂ ਅਜਿਹਾ ਹੀ ਪੜ੍ਹੀਏ, ਪਰ ਉੱਥੇ

ਹਾਲਾਤ ਫਰਕ ਸੀ। ਇਹ ਲੋਕ ਉਹਦੇ ਖੁਨ ਵਾਸਤੇ ਡੰਡ ਪਾ ਰਹੇ ਸਨ ; ਇਸ ਤੋਂ ਪਹਿਲਾਂ ਕਿ ਉਹ ਯਿਸੂ ਬਾਰੇ ਸੁਣਦੇ, ਉਨ੍ਹਾਂ ਨੂੰ ਭਰੋਸੇ 'ਚ ਲੈਣਾ ਜ਼ਰੂਰੀ ਸੀ। <sup>13</sup>ਰਸੂਲਾ ਦੇ ਕੰਮ 22 ਵਾਲੀ ਭੀੜ ਨੂੰ ਪੌਲਸ ਦੇ ਬਹੁਤਾ ਸੰਬੋਧਨ ਸੌਲਸ ਦੀ ਮਨਬਦਲੀ ਦੇ ਦੋ ਉਪਦੇਸ਼ਾਂ ਵਿਚ ਦੱਸਿਆ ਗਿਆ। ਇਸ ਪਾਠ 'ਤੇ ਵੇਰਵੇ ਸਹਿਤ ਟਿੱਪਣੀਆਂ ਲਈ ਟਰੁੱਥ ਫਾਰ ਟੁੱਡੇ ਦੀ ਪੰਜਾਬੀ ਕਿਤਾਬਾਂ 'ਰਸੂਲਾਂ ਦੇ ਕੰਮ, 2'' ਦੇ 25 ਅਤੇ 26 ਪਾਠ ਵਾਲੇ ਉਪਦੇਸ਼ ਵੇਖੋ। <sup>14</sup>ਯੁਨਾਨੀ ਲਿਖਤ ਵਿਚ 'ਕਦਮਾਂ ਚ' ਹੈ (ਵੇਖੋ KJV)। ਉਸ ਜਮਾਨੇ ਵਿਚ ਵਿਦਿਆਰਥੀ ਥੈਂਕ ਜਾਂ ਭਰਸੀ 'ਤੇ ਬੈਠੇ ਆਪਣੇ ਉਸਤਾਦ ਦੇ ਪੈਰਾਂ ਕੋਲ ਬੈਠਦੇ ਸਨ। <sup>15</sup>ਰਸੂਲਾਂ ਦੇ ਕੰਮ (5:34) ਵਿਚ ਸਾਡੀ ਮੁਲਾਕਾਤ ਗਮਲੀਏਲ ਨਾਲ ਹੋਈ ਸੀ। ਉਸ ਨਾਲ ਸਬੰਧਤ ਨੋਟਸ ਟਰੁੱਥ ਫਾਰ ਟੁੱਡੇ ਦੀ ਪੰਜਾਬੀ ਕਿਤਾਬਾਂ 'ਰਸੂਲਾਂ ਦੇ ਕੰਮ, 1'' ਵਿਚ 194 ਸਫੇ 'ਤੇ ਵੇਖੋ। <sup>16</sup>ਉੱਥੋਂ ਦੇ ਯਹੂਦੀਆਂ ਲਈ ਪੌਲਸ ਦਾ ਸਲਾਮ ਅਖੇਨੇ ਦੇ ਰਹਿਣ ਵਾਲਿਆਂ ਵਰਗਾ ਸੀ (17: 22)। ਦੋਹਾਂ ਸਲਾਮਾਂ ਵਿਚ ਇਸ ਵਕਤ ਹੋਰ ਅਨਕਹੀਆਂ ਸਚਾਈਆਂ ਤੇ ਇਲਾਵਾ ਕੁਝ ਪੌਜ਼ਟਿਵ ਗੱਲਾਂ ਤੇ ਪ੍ਰਕਾਸ਼ ਸੀ। ਯਹੂਦੀਆਂ ਦੇ ਜੋਸ ਬਾਰੇ ਪੌਲਸ ਦੇ ਜਜ਼ਬਾਤ ਦੀ ਪੂਰੀ ਗੱਲ ਲਈ ਕੁਝ ਮਹੀਨੇ ਪਹਿਲਾਂ ਹੀ ਲਿਖਿਆ ਗਿਆ, ਹੋਰੀਆਂ 10: 2 ਪੜ੍ਹੋ। <sup>17</sup>'ਬਜ਼ੁਰਗਾਂ ਦੀ ਸਾਰੀ ਪੰਚਿਇਟ' ਮਹਾਂਸਭਾ ਬਾਰੇ ਗੱਲ ਕਰਨ ਦਾ ਇੱਕੋ ਇਕ ਢੰਗ ਹੈ। ਇੱਥੇ ਵਰਤਿਆ ਗਿਆ 'ਬਜ਼ੁਰਗਾਂ' ਸਬਦ ਕਲੀਸੀਆ ਦੇ ਐਲਡਰਾਂ ਲਈ ਨਹੀਂ, ਸਗੋਂ ਬਜ਼ੁਰਗ ਰਹਿਨਮਾਵਾਂ ਲਈ ਹੈ। ਟਰੁੱਥ ਫਾਰ ਟੁੱਡੇ ਦੀ ਪੰਜਾਬੀ ਕਿਤਾਬਾਂ 'ਰਸੂਲਾਂ ਦੇ ਕੰਮ,' ਦੀ ਅਰਥਾਵਲੀ ਵਿਚ 215 ਸਫੇ 'ਤੇ 'ਮਹਾਂਸਭਾ' ਵੇਖੋ। <sup>18</sup>ਜਿਸ ਵਕਤ ਪੌਲਸ ਮਸੀਹੀ ਲੋਕਾਂ ਨੂੰ ਸਤਾ ਰਿਹਾ ਸੀ, ਉਦੋਂ ਕੈਡਾ ਮਹਾ ਪੁਰੋਹਿਤ ਸੀ (ਟਰੁੱਥ ਫਾਰ ਟੁੱਡੇ ਦੀ ਪੰਜਾਬੀ ਕਿਤਾਬਾਂ 'ਰਸੂਲਾਂ ਦੇ ਕੰਮ, 1'' ਵਿਚ ਰਸੂਲਾਂ ਦੇ ਕੰਮ 4: 6 'ਤੇ ਨੋਟਸ ਵੇਖੋ)। ਜਦ ਪੌਲਸ ਨੇ ਅੰਟੋਨੀਆ ਦੇ ਕਿਲੋ ਦੀਆਂ ਪੌਜ਼ਟਿਆਂ ਤੋਂ ਗੱਲ ਕੀਤੀ ਉਸ ਵਕਤ ਮਹਾਂਪੁਰੋਹਿਤ ਹਨਨੀਆ ਸੀ (23: 2)। ਪਰ ਸ਼ਾਇਦ ਕੈਡਾ ਅਜੇ ਵੀ ਜਿੰਦਾ ਸੀ। ਇਹ ਵੀ ਹੋ ਸਕਦਾ ਹੈ ਕਿ ਮਹਾਂਸਭਾ ਵਿਚ ਕੁਝ ਮੌਜੂਦਾ ਮੌਂਬਰ, ਸ਼ਾਇਦ ਮਹਾਂਪੁਰੋਹਿਤ ਹੀ, ਉਸ ਸਭਾ ਵਿਚ ਸਨ ਜਿਸ ਨੇ ਪੌਲਸ ਨੂੰ ਇੱਤਿਹਾਸਕ ਦੇ ਕੇ ਦਮਿਸਕ ਵਿਚ ਜਾਣ ਲਈ ਕਿਹਾ ਸੀ। ਇਹਦੇ ਉਲਟ ਪੌਲਸ ਇਹੀ ਸੁਝਾਅ ਦੇ ਰਿਹਾ ਹੋਵੇਗਾ ਕਿ ਮਹਾਂਸਭਾ ਦੇ ਦਸਤਾਵੇਜ਼ਾਂ ਤੋਂ ਇਸ ਗੱਲ ਦੀ ਤਸਦੀਕ ਹੋ ਜਾਵੇਗੀ ਕਿ ਉਹ ਕੀ ਕਹਿ ਰਿਹਾ ਸੀ। <sup>19</sup>'ਭਾਈਆਂ' ਮਸੀਹੀ ਲੋਕਾਂ ਵਾਸਤੇ ਨਹੀਂ, ਸਗੋਂ ਹਮਵਤਨ ਯਹੂਦੀਆਂ ਲਈ ਵਰਤਿਆ ਗਿਆ। <sup>20</sup>ਰਸੂਲਾਂ ਦੇ ਕੰਮ ਕਿਤਾਬਾਂ ਵਿਚ ਪੌਲਸ ਦੀ ਮਨਬਦਲੀ ਦਾ ਇਹ ਦੂਜਾ ਬਿੱਤਾਂਤ ਹੈ। ਪਹਿਲਾਂ ਬਿੱਤਾਂਤ ਅਧਿਆਇ 9 ਵਿਚ ਸੀ ਅਤੇ ਤੀਜਾ ਅਧਿਆਇ 26 ਵਿਚ ਹੈ। ਇਹ ਬਿੱਤਾਂਤ ਅਧਿਆਇ 9 ਵਾਲੇ ਬਿੱਤਾਂਤ ਨਾਲੋਂ ਇਸ ਗੱਲ ਵਿਚ ਫਰਕ ਹੈ ਕਿ ਇਹ ਬਿੱਤਾਂਤ ਪੌਲਸ ਦੇ ਨਜ਼ਰੀਏ ਤੋਂ ਦੱਸਿਆ ਗਿਆ ਹੈ। ਹਰ ਬਿੱਤਾਂਤ ਸੁਣਨ ਵਾਲਿਆਂ ਦੀ ਲੋੜ ਨੂੰ ਧਿਆਨ ਵਿਚ ਰੱਖ ਕੇ ਦੱਸਿਆ ਗਿਆ ਹੈ। ਤਿੰਨੇ ਬਿੱਤਾਂਤ ਇਕ ਦੂਜੇ ਦੇ ਪੂਰਕ ਹਨ। ਇਨ੍ਹਾਂ ਤਿੰਨਾਂ ਬਿੱਤਾਂਤਾ ਬਾਰੇ ਟਰੁੱਥ ਫਾਰ ਟੁੱਡੇ ਦੀ ਪੰਜਾਬੀ ਕਿਤਾਬਾਂ 'ਰਸੂਲਾਂ ਦੇ ਕੰਮ, 2'' ਦੇ 25 ਅਤੇ 26 ਪਾਠਾਂ ਵਾਲੇ ਉਪਦੇਸ਼ਾਂ ਵਿਚ ਦੱਸਿਆ ਗਿਆ ਸੀ।

<sup>21</sup>ਪੌਲਸ ਨੇ 'ਜੀ ਉੱਠਣੁੰਹਾਂ' ਸਬਦ ਦੀ ਵਰਤੋਂ ਨਹੀਂ ਕੀਤੀ, ਪਰ ਸੁਣਨ ਵਾਲੇ ਬਹੁਤੇ ਲੋਕਾਂ ਨੇ ਸਮਝ ਜਾਣਾ ਸੀ ਕਿ ਪੌਲਸ ਇਹ ਕਹਿ ਰਿਹਾ ਹੈ ਕਿ ਯਿਸੂ ਮੁਰਦਾ ਨਹੀਂ ਹੈ, ਭਾਵ ਉਹ ਜੀ ਉੱਠਿਆ ਹੈ। ਸਰਕਾਰੀ ਤੌਰ 'ਤੇ ਯਹੂਸ਼ਲਮ ਵਿਚ ਇਹ ਐਲਾਨ ਕੀਤਾ ਗਿਆ ਸੀ ਕਿ ਯਿਸੂ ਦੀ ਲਾਸ ਚੋਹੀ ਹੋ ਗਈ (ਮੱਤੀ 28: 11-15)। ਪੌਲਸ ਦੇ ਬਿੱਤਾਂਤ ਤੋਂ ਪਤਾ ਲਗਦਾ ਹੈ ਕਿ ਇਹ ਕਹਾਣੀ ਮਨਘੜਤ ਸੀ, ਪਰ ਕਿਸੇ ਨੇ ਇਸ ਦਾ ਵਿਰੋਧ ਨਹੀਂ ਕੀਤਾ। <sup>22</sup>ਹਨਨੀਆ ਵੀ ਇਕ ਮਸੀਹੀ ਆਦਮੀ ਸੀ, ਪਰ ਪੌਲਸ ਨੇ ਉਹਦਾ ਉਹ ਪੱਖ ਪੇਸ਼ ਕੀਤਾ ਜਿਸ ਨਾਲ ਉਹਦੇ ਯਹੂਦੀ ਸਰੋਤਿਆਂ ਵਿਚ ਉਹਦੇ ਹੱਕ ਵਿਚ ਅਸਰ ਹੋਣਾ ਸੀ। <sup>23</sup>'ਧਰਮੀ' ਸਬਦ ਦੀ ਵਰਤੋਂ ਮਸੀਹਾ ਲਈ ਹੁੰਦੀ ਸੀ (ਰਸੂਲਾਂ ਦੇ ਕੰਮ 3: 14; 7: 52; ਵੇਖੋ ਯਸਾਯਾਹ 53: 11)। <sup>24</sup>ਪੌਲਸ ਨੇ ਬਪਿਤਸਮਾ ਲੈਣ ਦਾ ਹੁਕਮ ਮੰਨਣ ਵਿਚ ਛਿੱਲ ਨਹੀਂ ਕੀਤੀ (9: 18)। <sup>25</sup>ਖਸ ਤੌਰ 'ਤੇ, ਉਸ ਤੋਂ ਨਫਰਤ ਇਸ ਕਰਕੇ ਕੀਤੀ ਜਾਂਦੀ ਸੀ ਕਿਉਂਕਿ ਉਹ ਪ੍ਰਚਾਰ ਕਰਦਾ ਸੀ ਕਿ ਗੈਰ ਕੌਮਾਂ ਦੇ ਲੋਕ ਯਹੂਦੀ ਮੁਰੀਦ ਬਣੇ ਬਗੈਰ ਮੁਕਤੀ ਪਾ ਸਕਦੇ ਹਨ। <sup>26</sup>ਇਸ ਦਰਸ਼ਨ 'ਤੇ ਟਰੁੱਥ ਫਾਰ ਟੁੱਡੇ ਦੀ ਪੰਜਾਬੀ ਕਿਤਾਬਾਂ 'ਰਸੂਲਾਂ ਦੇ ਕੰਮ, 2'' ਦੇ 139-140 ਸਫੇ 'ਤੇ ਨੋਟਸ ਵੇਖੋ। ਕਈਆਂ ਦਾ ਖਿਆਲ ਹੈ ਕਿ ਪੌਲਸ ਨੂੰ ਇਹ ਦਰਸ਼ਨ ਬਾਅਦ ਦੇ ਕਿਸੇ ਸਫਰ ਵਿਚ ਮਿਲਿਆ ਸੀ, ਪਰ ਇਹ ਉਹਦੀ ਮਨਬਦਲੀ ਦੇ ਬਾਅਦ ਉਹਦੀ ਪਹਿਲੀ ਯਾਤਰਾ ਨਾਲ ਬਹੁਤ ਮੇਲ ਖਾਂਦਾ ਹੈ। <sup>27</sup>ਰਸੂਲਾਂ ਦੇ ਕੰਮ ਕਿਤਾਬਾਂ ਵਿਚ ਲੂਕਾ ਵੱਲੋਂ ਸ਼ਾਮਿਲ ਕੀਤੀਆਂ ਗਈਆਂ ਪਤਰਸ ਤੇ ਪੌਲਸ ਦੀ ਜਿੰਦਗੀ ਦੀਆਂ ਬਹੁਤ ਸਾਰੀਆਂ ਸਮਾਨਤਾਵਾਂ ਵਿਚੋਂ ਇਹ ਇਕ ਹੈ। <sup>28</sup>ਕਈਆਂ ਦਾ ਖਿਆਲ ਹੈ ਕਿ ਪੌਲਸ ਭੀੜ ਵਿਚੋਂ ਕਿਸੇ ਮਸੀਹੀ ਯਹੂਦੀਆਂ ਸਾਹਮਣੇ ਪੱਖ ਰੱਖ ਰਿਹਾ ਹੋ ਸਕਦਾ ਹੈ ਜਿਨ੍ਹਾਂ ਨੇ ਗੈਰ ਯਹੂਦੀਆਂ ਵਿਚ ਉਹਦੀ ਸੇਵਕਾਈ ਦਾ ਵਿਰੋਧ ਕੀਤਾ ਸੀ। <sup>29</sup>"ਸ਼ਬਦ" ਲਈ ਯੂਨਾਨੀ ਸ਼ਬਦ (logos) ਦਾ ਅਰਥ 'ਗੱਲ' ਹੋ ਸਕਦਾ ਹੈ, ਇਸ ਕਰਕੇ ਪੰਜਾਬੀ ਅਨੁਵਾਦ

ਵਿਚ ਇਹਦਾ ਅਨੁਵਾਦ ਗਲਤ ਨਹੀਂ ਹੈ। ਇਸ ਕਰਕੇ ਮੈਂ ‘ਸਬਦ’ ਨਾਲੋਂ ‘ਗੱਲ’ ਨੂੰ ਅਹਿਮੀਅਤ ਦਿੰਦਾ ਹਾਂ।  
 ੩੦ ਇਹੀ ਡੰਡ ਪਾਉਣ ਲੱਗੇ ਹੋਣਗੇ ਕਿ ‘ਇਸ ਨੂੰ ਮਾਰ ਸੋਟੋ! ਇਸ ਨੂੰ ਮਾਰ ਸੋਟੋ!’

<sup>31</sup>ਜੇ. ਡਬਲਯੂ. ਮੈਕਗਰਵੇ, ਨਿਊ ਕੌਮੀਟਰੀ ਆਨ ਐਕਟਸ ਆਫ ਅਪੋਸਟਲਜ਼, ਅੰਕ 2 (ਡਿਲਾਈਟ, ਆਰਕੈਸਾ: ਗੋਸਪਲ ਲਾਈਟ ਪਬਲਿਸਿੰਗ ਕੰ., ਮਿਤੀ ਰਹਿਤ), 220. <sup>32</sup>ਸੁਝਾਅ ਦਿੱਤਾ ਗਿਆ ਹੈ ਕਿ ਇਹ ਕੰਮ ਬਿਲਕੁਲ ਉਵੇਂ ਸੀ ਜਿਵੇਂ ਪੋਲਸ ਨੇ ਅਪਣੇ ਕੱਪੜੇ ਭਾਜ਼ਦਿਆਂ ਸੰਕੇਤ ਦਿੱਤਾ ਸੀ ਕਿ ਜਿਨ੍ਹਾਂ ਨੇ ਉਹਦਾ ਵਿਰੋਧ ਕੀਤਾ ਸੀ ਉਨ੍ਹਾਂ ਨੂੰ ਠੁਕਰਾ ਦਿੱਤਾ ਗਿਆ ਸੀ (18:6; 13:51 ਵੀ ਵੇਖੋ)। <sup>33</sup>ਪੋਲਸ ‘ਤੇ ਖਾਸ ਤੌਰ ‘ਤੇ ਯੂਨਾਨੀਆਂ (ਪਗਈਆਂ ਕੌਮਾਂ) ਨੂੰ ਹੈਕਲ ਦੇ ਪਵਿੱਤਰ ਭਾਗ ਵਿਚ ਲੈ ਜਾਣ ਦਾ ਇਲਜ਼ਾਮ ਸੀ। ਗੈਰ ਕੌਮਾਂ ਦੇ ਜ਼ਿਕਰ ਨਾਲ ਪੋਲਸ ਦੇ ਸੁਣਨ ਵਾਲਿਆਂ ਦੇ ਦਿਮਾਗਾ ਵਿਚ ਉਹੀ ਗੱਲ ਆ ਗਈ ਹੋਵੇਗੀ। <sup>34</sup>ਇਹ ‘ਭਰੇ ਹੋਏ’ ਸਬਦ ਅਤੇ ਵਿਸ਼ੇ ਹੁਹਾਨੀ ਬਾਰੂਦੀ ਸੁਰਗਾਂ ਵਾਂਗ ਹਨ। ਉਹ ਬੋਖਬਰ ਪ੍ਰਾਰਕ ਤੋਂ ਉਹਦੀ ਅਗਿਆਨਤਾ ਕਰਕੇ ਉਦੋਂ ਤਕ ਲੁਕੀਆਂ, ਅਦ੍ਵਿਸ ਰਹਿੰਦੀਆਂ ਹਨ। ਭਾਵ ਉਸਨੂੰ ਇਹਨਾਂ ਦਾ ਪਤਾ ਨਹੀਂ ਲਗਦਾ ਜਦ ਤਕ ਉਹ ਅਣਜਾਨਪੂਰੇ ਵਿਚ ਉਹ ਉਨ੍ਹਾਂ ਨੂੰ ਛੁੱਹਦਾ ਨਹੀਂ ਅਤੇ ਉਹ ਫਟ ਨਹੀਂ ਜਾਂਦੀਆਂ। <sup>35</sup>‘‘ਭਰੇ ਹੋਏ’’ ਸਬਦਾਂ ਅਤੇ ਵਿਸ਼ਿਆਂ ਨੂੰ ਸੁਣਨ ਵਾਲਿਆਂ ਦੀ ਲੋੜ ਮੁਤਾਬਕ ਲਾਗੂ ਕੀਤਾ ਜਾ ਸਕਦਾ ਹੈ। ਸ਼ਾਇਦ ਖੁੱਲ੍ਹੇ ਦਿਲੀ ਨਾਲ ਚੰਦਾ ਦੇਣ ਜਾਂ ਪ੍ਰਭੂ ਲਈ ਸਿੰਦਰੀ ਦੇਣ ਦੀ ਚੁਣੌਤੀ ਦੇਣ ਦੀ ਗੱਲ ਬਹੁਤ ਮਸ਼ਹੂਰ ਨਹੀਂ ਹੈ। ਸ਼ਾਇਦ ਕੁਝ ਨੈਤਿਕ ਮੁੱਦੇ ਦਿਲ ਨੂੰ ਛੂਹ ਸਕਦੇ ਹਨ। ਸ਼ਾਇਦ ਕੋਈ ਵੀ ਉਸ ਮੁਤਾਸਥ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਜੋ ਪਹਿਲਾਂ ਤੋਂ ਹੈ। ਹੋ ਸਕਦਾ ਹੈ ਕਿ ਇਨ੍ਹਾਂ ਸਬਦਾਂ ‘ਚ ਕਲੀਸੀਆ ਦੇ ਕੁਝ ‘ਮੁੱਦੇ’ ਹੋਣ ਜਿਸ ਨਾਲ ਕੁਝ ਮੋਬਰ ਗੁੱਸੇ ਹੋ ਜਾਣ। ਧਿਆਨ ਦਿਓ ਕਿ ਬਾਈਬਲ ਦੇ ਬਾਹਰ ਦੀਆਂ ਗੱਲਾਂ ਅਤੇ ਧਾਰਨਾਵਾਂ ਤੋਂ ਸਾਨੂੰ ਨਾਬੁਸ ਹੋਣਾ ਚਾਹੀਦਾ ਹੈ, ਪਰ ਆਸੀਂ ਉਨ੍ਹਾਂ ਗੱਲਾਂ ‘ਤੇ ਵਿਚਾਰ ਕਰ ਰਹੇ ਹਾਂ ਜੋ ਜਾਂ ਤਾਂ ਬਾਈਬਲ ਨਾਲ ਜੁੜੀਆਂ ਹਨ ਜਾਂ ਘੱਟੋ-ਘੱਟ ਅਪਣੇ ਆਪ ਵਿਚ ਕੋਈ ਨੁਕਸਾਨ ਪੰਚਾਉਣ ਵਾਲੀਆਂ ਨਹੀਂ। ਸੁਣਨ ਵਾਲਿਆਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਕਿ ਉਹ ਪਰਖ ਕੇ ਵੇਖ ਸਕਣ ਕਿ ਉਨ੍ਹਾਂ ਦੇ ਮਨ ਖੁੱਲ੍ਹੇ ਹਨ ਜਾਂ ਨਹੀਂ। <sup>36</sup>ਹੋ ਸਕਦਾ ਹੈ ਕਿ ਕਿਸੇ ਨੇ ਉਹਦੇ ਲਈ ਅਨੁਵਾਦ ਕੀਤਾ ਹੋਵੇ। <sup>37</sup>ਸੱਕੜ ਲੋਕਾਂ ਤੋਂ ‘ਸੱਚ’ ਬੁਲਵਾਉਣ ਲਈ ਸਦੀਆਂ ਤੋਂ ਜ਼ਾਲਮਾਨਾਂ ਤਰੀਕੇ ਅਪਣਾਏ ਜਾਂਦੇ ਰਹੇ ਹਨ। ਉਨ੍ਹਾਂ ਵਿਚੋਂ ਕਈਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਜੇ ਅਜਿਹੇ ਤਰੀਕਿਆਂ ‘ਤੇ ਤੁਹਾਡੇ ਦੇਸ ਵਿਚ ਕਾਨੂੰਨ ਵਲੋਂ ਰੋਕ ਹੈ, ਤਾਂ ਉਨ੍ਹਾਂ ਲਈ ਸੁਕਰਗੁਜ਼ਾਰੀ ਕਰਨਾ ਜਾਇਜ਼ ਹੋ ਸਕਦਾ ਹੈ। <sup>38</sup>ਆਮਤੌਰ ‘ਤੇ ਹੱਦ ਅਤੇ ਪੈਰ ਦੋਵੇਂ ਖੰਭੇ ਨਾਲ ਬੰਨ੍ਹ ਦਿੱਤੇ ਜਾਂਦੇ ਸਨ। ਜੇ ਇਸ ਤਰ੍ਹਾਂ ਸੀ ਤਾਂ ਇਹ ਅਗਬੁਸ ਦੀ ਨਿਸ਼ਬਤ ਦੇ ਕੁਝ ਭਾਗ ਦਾ ਪੁਰਾ ਹੋਣਾ ਹੋ ਸਕਦਾ ਹੈ (21: 11)। <sup>39</sup>ਇਹਦਾ ਮਤਲਬ ਇਹ ਵੀ ਹੈ ਕਿ ਉਨ੍ਹਾਂ ਨੇ ਤਸ਼ਿਆਂ ਨਾਲ ਹਵਾ ਵਿਚ ਘੁਮਾਇਆ, ਪਰ ਬਹੁਤ ਤਰੀਕਾ ਚਾਬੁਕ ਮਾਰੇ ਜਾਣ ਵਾਲੇ ਖੰਭੇ ਨਾਲ ਬੰਨ੍ਹਣਾ ਹੁੰਦਾ ਸੀ। <sup>40</sup>ਰਸੂਲਾਂ ਦੇ ਕੰਮ 16 ਵਾਂਗ ਜਿਥੇ ਪੋਲਸ ਨੇ ਮਾਰ ਪੈਣ ‘ਤੇ ਆਪਣੀ ਰੋਮੀ ਨਾਗਰਿਕਤਾ ਜਾਹਿਰ ਨਹੀਂ ਕੀਤੀ ਸੀ, ਅਸੀਂ ਪੁੱਛ ਸਕਦੇ ਹਾਂ, ਕਿ ‘ਹੁਣ ਕਿਉਂ? ਪਹਿਲਾਂ ਕਿਉਂ ਨਹੀਂ?’ ਫਿਰ ਆਸੀਂ ਪੱਕਾ ਜਵਾਬ ਨਹੀਂ ਦੇ ਸਕਦੇ। ਸ਼ਾਇਦ ਪਹਿਲਾਂ ਉਹਨੂੰ ਮੌਕਾ ਹੀ ਨਹੀਂ ਮਿਲਿਆ। ਸ਼ਾਇਦ ਉਹ ਇਸ ਨੂੰ ਵੱਧ ਤੋਂ ਵੱਧ ਪ੍ਰਭਾਵਸ਼ਾਲੀ ਬਣਾਉਣ ਦੀ ਉਡੀਕ ਵਿਚ ਸੀ।

<sup>41</sup>ਟਰਨੁੱਥ ਫਾਰ ਟੁਡੇ ਦੀ ਕਿਤਾਬ ‘ਰਸੂਲਾਂ ਦੇ ਕੰਮ, 4’ ਵਿਚ ਸਿਸੇਰੇ ਵੱਲੋਂ ਦਿੱਤਾ ਹਵਾਲਾ ਵੇਖੋ। <sup>42</sup>ਪੋਲਸ ਅਤੇ ਬੇਲਕਾ ਦੇ ਅਪਮਾਣਿਕ ਕੰਮਾਂ (apocryphal Acts of Paul and Thelca) ਮੁਤਾਬਕ, ਪੋਲਸ ‘ਰੰਜਾ, ਕਮਾਨ ਵਰਗੀਆਂ ਲੜਾਂ ਵਾਲਾ, ਗਠੀਲੇ ਬਦਨ ਵਾਲਾ, ਛੋਟੇ ਕੱਦ ਦਾ ਆਦਮੀ ਸੀ, ਜਿਹਦੇ ਭਰਵੱਟਿਆਂ ‘ਤੇ ਬਹੁਤ ਵਾਲ ਸਨ ਅਤੇ ਨੱਕ ਵੱਡਾ ਸੀ।’ ਡਬਲਯੂ.ਐਮ. ਰੈਮਸੇ ਮੁਤਾਬਕ, ‘‘ਇਸ ਰਸੂਲ ਦੀ ਸਪਸ਼ਟਵਾਦੀ ਸ਼ਬਦੀਅਤ ਕਿਸੇ ਮੁਢਲੀ ਰਵਾਇਤ ਨੂੰ ਦੱਸਦੀ ਹੈ।’’ (ਏ.ਟੀ.ਰਾਬਰਟਸਨ, ‘‘ਪੋਲ, ਦ ਅਪੋਸਟਲ’’ ਦੇ ਇੰਟਰਨੈਸ਼ਨਲ ਸਟੈਂਡਰਡ ਬਾਈਬਲ ਇਨਸਾਈਕਲੋਪੀਡੀਆ, ਸੰਪਦਕ ਜੋਸ਼ ਅੱਗੇ [ਗ੍ਰੈਂਡ ਰੈਪਿਡਸ, ਮਿਸਿਸਿਪਾ: ਵਿਲੀਅਮ ਬੀ. ਈਰਡਮੈਂਸ ਪਬਲਿਸਿੰਗ ਕੰ., 1960], 4:2277.) <sup>43</sup>‘‘ਤਿੰਨ ਵਾਰ ਹਾਰੇ ਹੋਏ’’ ਕਿਸੇ ਦੇ ਤੀਜੇ ਖਤਰਨਾਕ ਜੁਰਮ ਤੇ ਮੁਜਰਮ ਠਹਿਰਨ ਲਈ ਅਮਰੀਕੀ ਅਖਾਣ ਹੈ। ਤੀਜੀ ਵਾਰ ਮੁਜਰਮ ਠਹਿਰਨ ਨਾਲ ਹੋਰ ਵੀ ਸਖਤ ਸਜ਼ਾ ਮਿਲਦੀ ਹੈ। <sup>44</sup>ਬੇਸ਼ਕ, ਉਹਦੀਆਂ ਗੱਲਾਂ ਨਾਲ ਹੈਰਾਨੀ ਹੋਈ ਹੋਵੇਗੀ। <sup>45</sup>ਕਾਨੂੰਨੀ ਤੌਰ ‘ਤੇ, ਰੋਮੀ ਨਾਗਰਿਕਤਾ ਰੋਮ (ਜਾਂ ਰੋਮੀ ਬਸਤੀ) ਜਾਂ ਸਰਕਾਰ ਵਲੋਂ ਖਾਸ ਸਹੂਲਤਾਂ ਲਈ ਹੀ ਮਿਲਦੀ ਸੀ। ਇਹ ਕਾਨੂੰਨੀ ਤੌਰ ‘ਤੇ ਅਫਸਰਾਂ ਨੂੰ ਰਿਸਵਤ ਦੇ ਕੇ ਲਈ ਜਾ ਸਕਦੀ ਸੀ। ਪਲਟਨ ਦੇ ਸਰਦਾਰ ਨੇ ਇਸੇ ਤਰ੍ਹਾਂ ਹੀ ਨਾਗਰਿਕਤਾ ਲਈ ਹੋਵੇਗੀ। ਪਲਟਨ ਦੇ ਸਰਦਾਰ ਦਾ ਪਹਿਲਾਂ ਨਾਲ ਕਲੋਡਿਊਸ ਸੀ (23: 26) ਅਤੇ ਆਜ਼ਾਦੀ ਦਵਾਉਣ ਵਾਲੇ ਦਾ ਨਾਲ ਲੈਣ ਦੀ ਰਵਾਇਤ ਸੀ, ਜਿਸ ਕਾਰਣ ਬਹੁਤੇ ਲੋਕ ਮੰਨ ਲੈਂਦੇ ਹਨ ਕਿ ਪਲਟਨ ਦੇ

ਸਰਦਾਰ ਨੇ ਉਦੋਂ ਨਾਗਰਿਕਤਾ ਲਈ ਜਦ ਕਲੋਦਿਊਸ ਉੱਥੇ ਰਾਜਾ ਸੀ (41-54 ਈ.।)। ਕਲੋਦਿਊਸ ਦੇ ਸਮੇਂ ਅਜਿਹੀ ਰਿਸ਼ਵਤ ਬੇਸ਼ਗਮੀ ਦੀ ਹੱਦ ਤਕ ਪੁੰਚ ਗਈ ਸੀ।<sup>46</sup> ਰਸੂਲਾਂ ਦੇ ਕੰਮ ਕਿਤਾਬ ਵਿਚ ਇਹ ਦੂਜੀ ਵਾਰ ਹੈ ਕਿ ਪੌਲਸ ਨੇ ਰੋਮੀ ਸ਼ਹਿਰੀ ਹੋਣ ਦੇ ਆਪਣੇ ਹੱਕਾਂ 'ਤੇ ਜ਼ੋਰ ਦਿੱਤਾ (ਪਹਿਲੀ ਵਾਰ ਲਈ, ਵੇਖੋ 16:37)। ਤੀਜੀ ਵਾਰ ਅਸੀਂ 25:11 ਵਿਚ ਵੇਖਾਂਗੇ। ਸਿੰਨੀ ਵਾਰ ਪੌਲਸ ਨੇ ਅਜਿਹਾ ਕੀਤਾ, ਉਸ ਵਿਚ ਉਹਦਾ ਜਾਤੀ ਛਾਇਦਾ ਨਹੀਂ ਸਗੋਂ ਮਸੀਹ ਦੇ ਕੰਮ ਨੂੰ ਛਾਇਦਾ ਪੁੰਚਾਉਣ ਲਈ ਸੀ (ਟਰੱਥ ਫਾਰ ਟੱਡੇ ਦੀ ਕਿਤਾਬ 'ਰਸੂਲਾਂ ਦੇ ਕੰਮ, 4' ਦੇ ਪਾਠ 'ਖੁਦਾ ਦੀ ਮਦਦ ਨਾਲ ਬਦਲੀਆਂ ਜਿੰਦਗੀਆਂ' ਵਿਚ ਨੋਟਸ ਵੇਖੋ)। ਰਸੂਲਾਂ ਦੇ ਕੰਮ 22 ਅਧਿਆਇ ਵਿਚ ਪੌਲਸ ਨੇ ਆਪਣੀ ਨਾਗਰਿਕਤਾ ਬਾਰੇ ਇਸ ਕਰਕੇ ਦੱਸਿਆ ਕਿਉਂਕਿ ਉਹਦੀ ਮੌਤ ਨਾਲ ਪ੍ਰਭੂ ਦੇ ਕਾਰਜ ਵਿਚ ਮਦਦ ਨਹੀਂ ਸਗੋਂ ਰੁਕਾਵਟ ਪੈਣੀ ਸੀ। ਪੌਲਸ ਕੋਈ ਸਵੈ ਪੀੜ ਸਹਿਣ ਦਾ ਆਦੀ ਨਹੀਂ ਸੀ ਕਿਉਂਕਿ ਉਸ ਵਿਚ ਕੋਈ 'ਸ਼ਹੀਦੀ ਰੰਗਤ' ਨਹੀਂ ਸੀ। ਜੇ ਪ੍ਰਭੂ ਚਾਹੁੰਦਾ ਤਾਂ ਮਰਨ ਲਈ ਤਿਆਰ ਸੀ (ਰਸੂਲਾਂ ਦੇ ਕੰਮ 21:13; ਡਿਲੱਪੀਆਂ 1:21, 23), ਪਰ ਉਹ ਜਿੰਦਗੀ ਨੂੰ ਛੁਲ ਗਾਅਉਣ ਲਈ ਤਿਆਰ ਨਹੀਂ ਸੀ।<sup>47</sup> ਇਹਦਾ ਬਦਲ ਇਹ ਹੋਵੇਗਾ ਕਿ ਦੋਹਾਂ ਵੱਖੋਂ ਇਕ ਨੇ ਰਿਸ਼ਵਤ ਦੇ ਕੇ ਨਾਗਰਿਕਤਾ ਹਾਸਿਲ ਕੀਤੀ ਸੀ ਜੋ ਕਿ ਪੱਧੇ ਫ਼ਰੀਸੀ ਲਈ ਗੈਰ ਕਾਨੂੰਨੀ ਕੰਮ ਸੀ।<sup>48</sup> ਸਾਨੂੰ ਇਸ ਸਵਾਲ ਦੀ ਸਮਝ ਨਹੀਂ ਆਉਂਦੀ ਕਿ ਉਸਾਂ ਨੇ ਪੌਲਸ ਦੀ ਗੱਲ ਕਿਉਂ ਮੰਨ ਲਈ। ਭਲਾ ਪੌਲਸ ਨੇ ਆਪਣੇ ਨਾਲ ਨਵੇਂ ਨੇਮਵਰਗਾ ਕੋਈ ਪਛਾਣ-ਪੱਤਰ, ਜਨਮ ਪ੍ਰਮਾਣ-ਪੱਤਰ ਆਇਦ ਰੱਖਿਆ ਹੋਇਆ ਸੀ? ਡਿਲੱਪੀ ਵਿਚ ਪੌਲਸ ਦੇ ਕੁਟਪੇ ਬਾਰੇ ਇਸ ਸਵਾਲ 'ਤੇ ਟਰੁੱਥ ਫਾਰ ਟੱਡੇ ਦੀ ਪੰਜਾਬੀ ਕਿਤਾਬ 'ਰਸੂਲਾਂ ਦੇ ਕੰਮ, 4' ਦੇ ਪਾਠ 'ਖੁਦਾ ਦੀ ਮਦਦ ਨਾਲ ਬਦਲੀਆਂ ਜਿੰਦਗੀਆਂ' ਵਿਚ ਨੋਟਸ ਵੇਖੋ। ਪਰ ਇਹ ਸੁਝਾਅ ਦਿੱਤਾ ਗਿਆ ਹੈ ਕਿ ਯਹੁਸ਼ਲਮ ਦੇ ਹਾਲਾਤ ਡਿਲੱਪੀ ਦੇ ਹਾਲਾਤ ਨਾਲੋਂ ਫਰਕ ਸਨ। ਪੌਲਸ ਨੇ ਆਪਣੇ ਸਹਿਰੀ ਹੋਣ ਦਾ ਪ੍ਰਮਾਣ ਪੱਤਰ ਸਹਿਰ ਵਿਚ ਕਿਤੇ ਹੋਰ ਰੱਖਿਆ ਹੋਵੇਗਾ। ਪਲਟਨ ਦੇ ਸਰਦਾਰ ਦੇ ਕਬਜ਼ੇ ਵਿਚ ਪੌਲਸ ਐਨੀ ਦੇਰ ਤਕ ਸੀ ਕਿ ਉਹ ਚਾਹੁੰਦਾ ਤਾਂ ਉਹਨੂੰ ਤਫ਼ਤੀਸ ਲਈ ਤਰਸੁਸ ਵਿਚ ਭੇਜ ਸਕਦਾ ਸੀ।<sup>49</sup> ਜੇ.ਡਬਲਯੂ. ਮੈਕਗਰਵੇ, ਨਿਊ ਕੌਮੈਂਟਰੀ ਆਨ ਐਕਟਸ ਆਫ ਅਪੋਸਟਲਜ਼, ਅੰਕ 2 (ਡਿਲਾਈਟ, ਆਰਕੈਂਸਾ, ਗੌਸਪਲ ਲਾਈਟ ਪਬਲਿਸਿੰਗ ਕ., ਮਿਡੀ ਰਹਿਤ), 221, 222. <sup>50</sup> ਸਿਸੇਰੋ ਨੇ ਕਿਹਾ ਕਿ ਕਿਸ ਰੋਮੀ ਸਹਿਰੀ ਨੂੰ ਬੰਨ੍ਹਣਾ ਜੁਰਮ ਸੀ। ਪਰ ਬਾਅਦ ਵਿਚ ਪੌਲਸ ਨੂੰ ਰੇਮ ਵਿਚ ਹੀ ਦੋ ਸਾਲ ਤਕ ਬੇੜੀਆਂ ਨਾਲ ਬੰਨ੍ਹਿਆ ਗਿਆ (28:20)। ਪਲਟਨ ਦੇ ਸਰਦਾਰ ਨੂੰ ਸਾਇਦ ਇਹ ਫਰ ਨਹੀਂ ਸੀ ਕਿ ਗ੍ਰਿਫ਼ਤਾਰ ਕਰਕੇ ਪੌਲਸ ਨੂੰ ਬੇੜੀਆਂ ਨਾਲ ਬੰਨ੍ਹਿਆ ਗਿਆ ਹੈ ਸਗੋਂ ਇਹ ਸੀ ਕਿ ਪੌਲਸ ਨੂੰ ਕੋੜੇ ਮਾਰਨ ਲਈ ਤਸਵਿਆਂ ਨਾਲ ਬੰਨ੍ਹਿਆ ਗਿਆ ਸੀ (22:24)।

<sup>51</sup> ਜਾਹਿਰ ਹੈ ਉਹਨੇ ਕਦੇ ਵੀ ਪੌਲਸ ਨੂੰ ਆਪ ਨਹੀਂ ਪੁੱਛਿਆ। ਸਾਇਦ ਉਹਦਾ ਮੰਨਣਾ ਸੀ ਕਿ ਕੋਈ ਮੁਜਰਮ ਤਦ ਤਕ ਪੂਰੀ ਸੰਚਾਈ ਨਹੀਂ ਉਗਲੇਗਾ ਜਦ ਤਕ ਉਹਨੂੰ ਕੁਟਪਾ ਨਹੀਂ ਚੜ੍ਹ ਜਾਂਦਾ।<sup>52</sup> ਸਦਰਨ ਹਿਲਜ਼ ਚਰਚ ਆਫ ਫਾਈਸਟ, ਅਬਿਲੇਨ, ਟੈਕਸਸ ਵਿਚ 1 ਮਾਰਚ, 1987 ਨੂੰ ਦਿੱਤੇ ਗਏ ਰਿਕ ਐਚਲੇ ਦਾ ਸੰਚੇਸ, 'ਅਪੋਜਾਈਜ਼ਿਗ ਟੂ ਐਨ ਅਪਰਾਈਜ਼ਿਗ।'<sup>53</sup> ਸੁਣਨ ਵਾਲਿਆਂ ਦੀ ਲੋੜ ਮੁਤਾਬਕ ਇਨ੍ਹਾਂ ਦੀ ਸਮੀਖਿਆ ਕੀਤੀ ਜਾ ਸਕਦੀ ਹੈ।